## ECONOMIC SURVEY -

# India reaping 'lockdown dividend' by saving lives and livelihood

Eco Survey

exhorts rating

agencies to be

PTI ■ NEW DELHI

more transparent

ndia's sovereign credit ratings

do not reflect the economy's

fundamentals, the Economic

Survey said on Friday and

become more transparent and

less subjective in their ratings.

The Economic Survey 2020-21,

tabled in Parliament, said that

sovereign credit ratings

methodology must be amend-

ed to reflect economies' abili-

ty and willingness to pay their

debt obligations, and suggest-

ed that developing economies

must come together to address

this bias and subjectivity inher-

ent in sovereign credit ratings

ed that an early, intense lock-down provided a win-win strat-

egy to save lives, and preserve livelihoods via economic

recovery in the medium to long-term. "To implement its

strategy, India imposed the

most stringent lockdown at

the very onset of the pandem-

methodology

India is reaping the "lock-down dividend" from the preventive measures it adopted at the onset of the Covid-19 pandemic indicating its willingness to take short-term pain for long-term gain, said the Economic Survey tabled in

Parliament on Friday.
The document also said despite the hard-hitting economic shock created by the global pandemic, India is witnessing a V-shaped recovery with a stable macroeconomic situation aided by a stable currency, comfortable current account, burgeoning forex reserves, and encouraging signs in the manufacturing sector

output.

"India is reaping the 'lockdown dividend' from the brave, preventive measures adopted at the onset of the pandemic...," it said in the opening chapter titled 'Saving Lives and Livelihoods Amidst a Once-ina-Century Crisis'.

Unlike Oscar Wilde's cynic, 'who knows the price of everything and the value of nothing, India's policy response to the pandemic stemmed fundamentally from the humane principle advocated eloquently in the Mahabharata that 'Saving a life that is in jeopardy is the origin of dharma.

India only country among emerging markets to receive equity FPI inflows in 2020

India was the only country among emerging markets to receive equity inflows from FPIs in 2020, as the country attracted USD 30 billion in the first nine months of the year, according to the Economic

Also, net inflows from foreign portfolio investors (FPIs) recorded an all-time monthly high of USD 9.8 billion in November 2020, as investors' risk appetite returned.

"During April-December 2020, equities witnessed an inflow of at USD 30 billion, five times its previous year value - India was the only country among emerging markets to receive equity FII

"Therefore, the 'price' paid for temporary economic restrictions in the form of temporary GDP decline is dwarfed by the 'value' placed on human life," said the survey.

The document further said India recognised that while GDP growth will recover from

inflows in 2020," according to the Survey tabled in Parliament on Friday.

As a result of strong inflows, buoyant Sensex and Nifty resulted in India's market-capitalisation to Gross Domestic Product (GDP) ratio crossing 100 per cent for the first time since October 2010. "While stock mar-

kets value the potential future growth, these elevated levels still raise concerns on the disconnect between the financial markets and real sector," the Survey noted. However, other emerging markets like Indonesia, Malaysia, South Korea, Taiwan, Philippines, Brazil, Thailand and South Africa witnessed outflows from FPIs last year.

the temporary shock caused by the pandemic, human lives that are lost cannot be brought

The response drew on epidemiological and economic research, especially

those pertaining to the Spanish Flu, which highlight-

Exports may dip 5.8%, imports by 11.3% in second half of 2020-21

PTI ■ NEW DELHI

The country's exports are expected to contract by 5.8% and imports by 11.3% during the second half of the current financial year, though nudged the global agencies to implementation of several measures by the Govt would help support exports going forward, according to the Economic Survey 2021.With gradual recovery of economic activities, the survey said that imports and exports have picked up. During the first half of 2020-21 (April-September), exports dipped by 21.31 per cent to USD 125.25 billion while imports declined by 40% to USD 148.69 billión.

> ic. This enabled flattening of the pandemic curve and, thereby, provided the necessary time to ramp up the health and testing infrastructure," it said.

> Faced with enormous uncertainty, India adopted a strategy of Bayesian updating to continually calibrate its

change in weighage of food items to gauge true picture of inflations PTI NEW DELHI

Eco survey suggests

The economic survey for 2020-21 has suggested revision in the weightage of food items to gauge the true picture of inflation in the country, and said new sources of price data also need to be incorporated in the wake of increasing retail e-commerce transactions. As per the survey, the current spike in consumer price-based retail inflation of food prices is mainly a supply-side phenomenon.

The survey noted that the weights of all items in retail inflation are based on the NSO household consumption expenditure survey of 2011-

response while gradually unlocking and easing eco-nomic activity. As per the survey, India has transformed the short-term trade-off between lives and livelihoods into a win-win in the medium to long-term that saves both lives and livelihoods

## **INBRIEF**

RAJASTHAN HOUSING BOARD WEBINAR

organised a Webinar on Prospering Businesses through **Building Biology with Renowned Building Biologist Architect** Mayank Barjatya on29th January

Speaking as Chief Guest Shri Pawan Arora, IAS, Commissioner Rajasthan Housing Board appreciated the importance and

relevance of the science of Building Biology which will create positivity and healthy environment in industries, houses, public properties, housing complexes which will result in prosperity of industries and wellness of people living in the building designed of the principle of Building Biology. Arora announced that Rajasthan Housing Board will get its existing properties and upcoming housing schemes for IAS officers & MLA's audited from Building Biologists and incorporate the concepts of Building Biology in the designs, for creating a positive and healthy environment in the housing schemes. A separate orientation program would be organised for the officers the Board, Mr. Arora

## RATTAN LAL KATARIA TERMS POLICIES OF MODI GOVT AS 'GAME CHANGER'

Speaking to the journalists after the President's address to the joint sitting of the parliament, Mr Kataria - a prominent Dalit leader in the Modi Government, lauded the Government's policies



towards the empowerment of weaker most and backward sections of society. He termed them as a 'Game Changer". He credited the Government for effectively tackling the Coronavirus pandemic while safeguarding the weaker most and vulnerable section during the volatile circumstances that followed the lockdown. He informed that 80 Crore people were provided additional 5 kg free food grains per month for 8 months under the Pradhan Mantri Garib Kalyan Yojana. Government also provided facility of One Nation One Ration Card to benefit migrant labour force and started Shramik Special Trains for them. Government also launched the Garib Kalyan Rojgar Abhiyan in 6 states to secure employment to the returnee migrant labourers in their villages , during the Pandemic

### PROCLAMATION REQUIRING THE APPEARANCE OF ACCUSED PERSON

See Section 82 Cr.P.C.

Whereas complaint has been made before me that accused person namely Mukesh Kumar, S/o Sh. Zile Singh, R/o: E-85, Ranjeet Nagar, Delhi, has committed (or is suspected to have committed) the offence in case FIR No. 379/19 U/s 363/376/323/342/ 373/420/468/471 IPC POSCO Act, registered at P.S. K.N. Katju Marg. Delhi and it has been returned to a warrant of arrest thereupon issued (unexecuted), stating that the said Mukesh Kumar cannot be found and whereas it has been shown to my satisfaction that the said Mukesh Kumar has absconded (or is concealing him self to avoid the service of the said warrant). Proceeding u/s 82 Cr.P.C. has been initiated in this case Proclamation is hereby made that the said Mukesh Kumar accused of FIR No. 199/16 U/s 392/34 IPC, P.S. K.N. Katju Marg, Delhi is required to appear before this Court to answer said complaint on or before 23.03.2021 By Order Sh. Manish Khurana

Additional Sessions Judge 01 (POSCO) North District, Room No. 6 DP/636/RD/2021 III-Floor, District Rohini Courts, Delhi

**SEARCH FOR MISSING** 

regards a DD No. 31A, dated 18.01.2021 has been

Sincere efforts have been made by the local police to

trace out the male but no clue has come to light so far. If

any one having any information about his please inform

General public is hereby informed

that one male namely Banty, S/o

Kishan Chand, R/o C-157,

Anandpur Dham, Karala, Delhi, Age: 23 years, Height: 5'3",

Complexion: Shallow, Face:

Round, Hair, Black small, wearing

Pant & Shirt, has been missing from

his house since 16.01.2021. In this

## 8 core industries' output contracts 1.3 % in Dec 2020

PTI ■ NEW DELHI

The output of eight L core infrastructure sectors contracted by 1.3 per cent in December 2020 dragged down by poor show by crude oil, natural gas, refinery products, fertiliser, steel and

Ministry on Friday.

cement sectors. The production of eight core sectors had expanded by 3.1 per cent in December 2019, according to the data released by the Commerce and Industry

Barring coal and electricity, all sectors recorded negative growth in December 2020.

During April-December

**Accord 'strategic sector'** 

tag to pharma: Par panel

New Delhi: Highlighting the need for strong indigenous phar-

ma companies, a Parliamentary panel has recommended that the

pharma industry should be categorised as a "strategic sector" and

of loss-making central public sector enterprises, the Committee

on Public Undertakings chaired by Meenakshi Lekhi observed that

the indigenous awareness of healthcare facilities is of paramount

importance of any nation. The Committee said it was of the strong

opinion that pharma sector plays a very important role to keep

the nation healthy and strong, and this has been quite apparent

during the current pandemic when the need for strong indigenous

pharma companies has been realised with more intensity. PTI

In its report, tabled in Parliament on Friday, on the review

called for a necessary follow-up action in this regard.



2020-21, the sectors' output dropped by 10.1 per cent against a growth rate of 0.6 per cent in the same period of the previous year.

The output of crude oil, natural gas, refinery products, fertiliser, steel and cement declined by 3.6 per cent, 7.2 per cent, 2.8 per cent, 2.9 per cent, 2.7 per cent, and 9.7 per cent, respectively.

## Market sell-off extends to 6th day; all eyes on Budget

The Sensex and Nifty buckled under selling

pressure for the sixth session on the trot on Friday as the pre-Budget Economic Survey failed to cheer investors amid continued selling by foreign funds and a bearish trend overseas.

Both the benchmark indices fluctuated between gains and losses in a highly volatile ses-

The 30-share BSE Sensex crashed 588.59 points or 1.26 per cent to finish at 46,285.77 -- taking the six-session aggregate loss to 3,506.35 points or 7.04 per cent. Intra-day, the index swung 1,263.20 points.

Likewise, the NSE Nifty furthered its loss

by 182.95 points or 1.32 per cent to settle at 13,634.60. Over the last six days, the NSE barometer has shed 1,010.10 points or 6.89 per cent. On the Sensex chart, 26 shares closed in the

red. Dr Reddy's, Maruti, Bharti Airtel, Bajaj Auto, Infosys, TCS, NTPC and Bajaj FinServ were the major losers, slumping as much as 5.69

## ₹ gains 9 paise to finish at 72.96 against US \$

Mumbai: The rupee gained 9 paise to settle at 72.96 against the US dollar on Friday even as the domestic equity markets closed with

At the interbank forex market, the local unit opened at 73.01, and hit an intra-day high of 72.93 and a low of 73.01. It finally finished at 72.96, higher by 9 paise over its last close.

### बिहार 🌋 सरकार

कार्यपालक अभियन्ता का कार्यालय पश्चिमी तटबंध प्रमंडल, निर्मली, सुपौल अल्पकालीन पुनर्निविदा आमंत्रण सूचना संख्या-15/2020-2021

(केवल ई-टेन्डर पद्धित के अनुसार वेबसाईट www.eproc2.bihar.gov.in पर) पत्रांक:- 171 निर्मली, सुपौल

<b>新0                                    </b>	कार्य का नाम	प्राक्कलित राशि (लाख रू० में)	अग्रघन की राशि (लाख रू० में) (ऑनलाईन अथवा फिजिकल / मै नुअल गोड में मुगतेय) (रू० लाख में)	परिमाण—वि पत्र का मूल्य (अप्रत्यर्पणीय) (केवल ऑनलाईन मोड में भुगतेय) (रू० में)	बेल्ट्रॉन को देय "बीड प्रोसेसिंग फी" (अप्रत्यर्पणीय) केवल ऑनलाईन मोड में मुगतेय (रू० में)	कार्य समाप्ति की अवधि
1	2	3	4	5	6	7
2	सिकहट्टा—मझारी निम्न बॉध के विठदू० 1.38, 4.00 (भगवती स्थान) 8.00, 8.30, 8.50, 15.60 से 16.50, 18.00 एवं 19.00 पर कटाव निरोधक कार्य।	628.08	12.56	10000.00	5900.00	15.05.2021

निविदा आमंत्रण सचना निर्गत करने की तिथि : 28.01.2021

निविदा कागजात डाउनलोड करने एवं निविदा अपलोड करने की तिथि एवं समय दिनांक-05.02.2021 के 10:30 बजे पूर्वाहन से दिनांक-08.02.2021 के 3:00 बजे अपराह्न तक

प्री बिड मीटिंग का समय, स्थान एवं तिथि

तकनीकी बिड खोलने की तिथि एवं समय

6. वित्तीय बिड खोलने की तिथि एवं समय

9. विज्ञापन दाता का पदनाम एवं पता

निविदा खोलने का स्थान निविदा की वैघता की अवधि

www.eproc2.bihar.gov.in पर | : 120 दिन

:— कार्यपालक अभियंता, पश्चिमी तटबंघ प्रमंडल, निर्मली, सुपौल 10. ई–टेंडरिंग की प्रक्रिया में भाग लेने हेतु संवेदकों को पंजीकृत होना होगा, जिसके लिए उन्हें उपयोग कर्त्ता का नाम (User ID)

पासवर्ड (Password) अंकीय हस्ताक्षर (Digital Signature) आवश्यक होगा। यह उन्हें वेबसाईट www.eproc2.bihar.gov.in से डाउन लोड करने / ई—टेन्डरिंग की प्रक्रिया में भाग लेने की योग्यता प्रदान करेगा। 11. ई—निविदा मात्र वेबसाईट www.eproc2.bihar.gov.in पर डाउनलोड एवं अपलोड किया जा सकता है। विस्तृत जानकारी वे

(सिर्फ वेबसाईट eproc2bihar.gov.in पर) दिनांक-06.02.2021 के 10:30 बजे पूर्वाहन से दिनांक-06.02.202

के 1:00 अपराहन मुख्य अभियंता, बाढ़ नियंत्रण एवं जल निरसरण,जल संसाधन विभाग, वीरपुर के कार्यालय ।

(सिर्फ वेबसाईट www.eproc2.bihar.gov.in पर)

सक्षम पदाधिकारी द्वारा बाद में घोषित की जायेगी।

(सिर्फ वेबसाईट www.eproc2.bihar.gov.in पर)

दिनांक 10.02.2021 समय 3.30 P.M

लिए वेबसाईट State.bihar.gov.in/prdbihar पर देखा जा सकता है। कार्यपालक अभियंता, पश्चिमी तटबंध प्रमंडल, निर्मली, सुपौल

मो0-7463889455

PR. No. 011962 (WRD) 2020-21

नोवल कोरोना के संबंध में विस्तृत जानकारी एवं सहयोग हेतु 🚁 то॥ Free No.: 🕇 🛛 🛂 पर संपर्क कर सकते हैं।

खाय सामग्री- संबंधी किसी तरह की जानकारी अथवा सुझाव हेतु दूर<mark>भाष संख्या ०</mark>६१२-२२१७४५ पर सम्पर्क किया जा सकता है।

### DP/638/RD/2021 Tel.: 011-25951485, 25952485 KOVALAM INVESTMENT AND KOVALAM INVEST MENT AND TRADING COMPANY LIMITED J. Office: Premises Oswal Woollen Mills Ltd. G.T. Road, Sherpur, Ludhiana-141003 CIN No: L65910PB1981PLC023058 NOTICE OF BOARD MEETING es berefby upen that pursuant to Regulation

Ph. No.: 011-24368638, 24368641

undersigned.

Website: http://cbi.nic.in

E-mail: cic@cbi.gov.in

Fax: 011-24368639

lodged at P.S. Kanjhawala, Delhi.

Notice is hereby given that pursuant to Regulation 47 read with Regulation 29 of the SEBI (LODR), Regulations, 2015, a meeting of the Board of Directors of the Company is scheduled to be held on Thursday, the 11th Day of February, 2021 at 03:00 P.M. at the Registered Office of the Company inter ralia, to consider and approve the Un-Audited Financial Results of the Company for the quarter and nine months ended December 31, 2020 and to take un allied and other matters. to take up allied and other matters. The said notice may be accessed on the Company

website at www.owmnahar.com and may also on the Stock Exchange website at www.bseindia.com For Kovalam Investment and Trading Co. Limitor (Sd/) Jyoti Sud, Place: Ludhiana (Company Secretary and Date: 29.01.2021 Compliance Officer) A27162

REGENT ENTERPRISES LTD Registered Office: E-205 (LGF),

Phone:011-29213191 CIN:L15500DL1994PLC153183

NOTICE Pursuant to Regulation 29 read with Regulation 47 of the SEBI (Listing Obligation Regulations, 2015, Notice is hereby give that a meeting of the Board of Directors the Company will be held at 14/17. Nava Gan Ghaziabad-201001 on Thursday, 11th day o February, 2021 at 4.00 pm inter alia. to consider, approve and take on record th Un-audited Financial Results of the

Company for third quarter and nine month

ended on 31st December, 2020.

Pursuant to this the trading window for th insiders shall remain closed upto 48 hour of declaration of the results for all designate persons, their immediate relatives and a connected persons as amended. The sam Financial Result of the company will be mad FOR REGENT ENTERPRISES LTD Place:New Delhi Date:29.01.2021 Vikas Kumar Whole Time Director

DIN:05308192

ATLAS JEWELLERY INDIA LIMITED

SHO

P.S. Kanjhawala

CIN: L74140DL1989PLC131289

Reg. Off.: DTJ-710, 7" Floor, DLF Tower A, Plot No. 11, Jasola District, New Delhi-110025 Phone: 011-40541077/41041149, Telefax: 011-40541077, Email: info@atlasjewelleryindia.co
Web: www.atlasjewelleryindia.com

NOTICE

Notice is hereby given pursuant to Regulation 29 read with Regulation 47 under SEBI (Listing Obligations & Disclosure Requirements) Regulations 2015 (LODR), the meeting of the Board of Directors of the company will be held on Saturday, February 13, 2021 inter alia to consider and approve the un-audited financial results for the 03th quarter ended 31.12.2020 along with Limited Review Report of the statutory auditors for the corresponding period.

A copy of said Notice and Un-Audited Financial Results shall also be available on the company's website at www.atlasjewelleryindia.com and may also be available on the website of the Stock Exchanges at www.bseindia.com. Pursuant to this, the Company has decided that the close period (i.e. closure of trading window

under the "ATLAS Code of conduct for prevention of Insider Trading" would commence from Friday, January 29, 2021 and ends on 48 hours after the results are made public (both days By the Order of the Board FOR ATLAS JEWELLERY INDIA LIMITED

Date: 29.01.2021

Chandan Maha



Corporate Office: 4-7C, DDA Shopping Centre, New Friends Colony, New Delhi-110025; Website: www.modirubberlimited.com Email: investors@modigroup.net; Phone: +91-11-47107398

## NOTICE

Pursuant to regulation 29 of SEBI (LODR) 2015, Notice is hereby given that a 292nd Meeting of the Board of Directors of the Company is scheduled to be held on Friday, 12th February, 2021 at 12.00 PM at Corporate Office: 4-7/C, DDA Shopping Centre, 4th Floor, New Friends Colony, New Delhi- 110 025 to inter-alia approve the following: Unaudited Financial Results (Standalone and Consolidated) of

the Company for the quarter ended December, 2020 and review limited review report of the Statutory Auditors for the publication as per SEBI LODR requirements.

For Modi Rubber Limited

(S K Bajpai) Place: New Delhi Date : January 28, 2021 Head - Legal & Co. Secretary

### APPENDIX IV A [See proviso to Rule 8(6)]

Reconstruction of Financial Assets and Enforcement of Security Interest Act, 2002

Sale Notice for sale of immovable property(ies) E-Auction sale notice for sale of immovable assets under the Securitisation and

read with proviso to Rule 8(6) of the Security Interest (Enforcement) Rules, 2002. Notice is hereby given to the public in general and in particular to the Borrower(s) are Guarantor(s) that the below described immovable property(ies) mortgaged/ charge to CFM Asset Reconstruction Private Ltd. [CIN: U67100GJ2015PTC083994] ("Secured Creditor"), the constructive possession of which has been taken by the Authorised Officer of the Secured Creditor, will be sold on "as is where is", "as is what is", "whatever there is" and "without any recourse basis on 03.03.2021 from 02.00 P.M. to 04.00 P.M. (with unlimited automate extensions of 5 minutes each in terms of the Tender Document), fo recovery of Rs.28,82,250/- (Rupees Twenty Eight Lakh Eighty Two Thousand Two Hundred Fifty only) towards Loan Account No. HHLDCP00351850 by way of arrears (including accrued late charges) interest till 20.01.2021 with applicable future interest in terms of the Loan Agreement and other related loan document(s) w.e.f. 21.01.2021 along with lega expenses and other charges due to the Secured Creditor from MRS.BABITA, MR.ROHIT and MRS.NISHA

The Said Loan Account along with its underlying security(ies), including the immovable property(ies), had been assigned to and in favour of the Secured Creditor, acting in its capacity as Trustee of CFMARC Trust-I IHFL, vide Assignment Agreement dated 30.06.2020

The Reserve Price of the immovable Property will be Rs. 22,00,000/- (Rupee Twenty Two Lakh only) and the Earnest Money Deposit ("EMD") will be Rs. 2,20,000/- (Rupees Two Lakh Twenty Thousand only) i.e. equivalent to 10% of the Reserve Price. The EMD shall be paid by DD/ RTGS/ NEFT or through any other proper banking channels in favour of and to the credit CFMARC TRUST-1 IHFL Account No. 005111100013302 with Andhra Bank (IFSC: ANDB0000051), having its branch at Fort Mumbai, (Maharashtra) before submitting the tender in order to participate in the online public auction. The successful bidder shall pay 25% amour of the sale price (less 10% of the Reserve Price paid before submitting the tender) mmediately i.e. either on the same day or not later than the next working day and the remaining balance of the Sale Price shall be paid within 15 days from the date of confirmation of sale.

DESCRIPTION OF THE IMMOVABLE PROPERTY(IES) FLAT NO-SF-1, HAVING TOTAL COVERED AREA 74.32 SQ. MTR. i.e. 800

WEST:

SOUTH:

PLOT NO. M.M.-75

TRUSTEE CFMARC TRUST-1 IHFL

PLOT NO.C-1/44

SQ.FT. ON SECOND FLOOR, FRONT RIGHT HAND SIDE, HIG, ON PLOT M.M.-74, WITHOUT ROOF RIGHTS, DLF ANKUR VIHAR, VILLAGE SADULLABAD PARGANA-LONI, GHAZIABAD, UTTAR PRADESH-201102.

BOUNDARIES OF PLOT NO. M.M.-74 ARE AS UNDER:

EAST: PLOT NO. M.M.-73

NORTH: 18 MTR. WIDE ROAD

For detailed terms and conditions of the sale, please refer to the link provided on the website of the Secured Creditor i.e. www.cfmarc.in and www.auctionfocus.in. : 27.01.2021 : GHAZIABAD CFM ASSET RECONSTRUCTION PRIVATE LTD.

"STOP CORONA: -WEAR MASK, FOLLOW PHYSICAL DISTANCING MAINTAIN HAND HYGIENE"

ISSUED BY P.R.O (WATER) Advt. No. J.S.V. 351 (2020-21)

NSTP CORONATION PILLAR DELHI-110009 E-MAIL ID:- nstp.djb@gmail.com, Phone No. 011-27602302 Last date/the

PRESS NOTICE INVITING TENDER NO. 10 (2020-21) Name of work SITC of Automated PAC Dosing 28.01.202 em with complete automation Or Undertaking as per 11.02.2021 at at 20 MGD STP Coronation Pillar 2021\_DJB\_199277\_1 1.30 PM

DELHI JAL BOARD; GOVT. OF NCT OF DELHI OFFICE OF THE EXECUTIVE ENGINEER (SDW) VII

(Er. O.P. Yadav) EXECUTIVE ENGINEER (SDW) VII



Place: HOSUR

### Aro granite industries ltd.

(100% Export Oriented Unit) CIN: L74899DL1988PLC031510

Regd. Office: 1001, 10th Floor, DLF Tower A, Jasola, New Delhi - 110025
Ph.: 011-41686169, Fax: 011-26941984, Email: investorgrievance@arotile.com, Website: www.arotile.com

ended 31.12.2019 1 Total Income from operations 4.843.39 18,086,46 4,359,35 Net Profit / (Loss) for the period (before Tax Exceptional and/or Extraordinary items) 100.39 517.35 50.61 Net Profit / (Loss) for the period before tax (after Exceptional and/or Extraordinary items) 100.39 50.61 360.62 4 Net Profit / (Loss) for the period after tax (after Exceptional and/or Extraordinary items) 104.78 65.95 Total Comprehensive Income for the period [Comprising Profit / (Loss) for the period (after tax) and Other Comprehensive Income (after tax) 108.77 1,530.00 1,530.00 Paid up Equity Share Capital 1,530.00 Reserves (excluding Revaluation Reserve) as shown in the Audited Balance Sheet 16618.68 Earnings Per Share (of Rs. 10/- each) (for continuing and discontinued operations)-1. Basic 0.71 0.33 2.14

0.71 2. Diluted 2.14 0.33 The above is an extract of the detailed format of Quarterly/Annual Financial results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarterly/Annual Financial results is available on the websites of the Stock Exchange(s), www.bseindia.com, and www.nseindia.com and the Company's website

Sunil Kumar Arora Managing Director

# ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ: ਪ੍ਰਿੰ. ਕੁਲਦੀਪ ਸਿੰਘ ਚੁੜਲ

ਲਹਿਰਾਗਾਗਾ 29 ਜਨਵਰੀ (ਖੋਖਰ) ਸੂਬੇ ਦੇ ਵਿਕਾਸ ਦੇ ਕਾਰਜ ਬੇਰੋਕ ਜਾਰੀ ਹਨ, ਜਿਨ੍ਹਾਂ ਦੀ ਲੜੀ ਤਹਿਤ ਲੋੜਵੰਦਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਸਬੰਧੀ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ, ਜੋ ਲਾਭਪਾਤਰੀਆਂ ਲਈ ਵੱਡੀ ਸਹੁਲਤ ਸਾਬਤ ਹੋਣ ਦੇ ਨਾਲ ਨਾਲ ਜਨਤਕ ਵੰਡ ਪ੍ਣਾਲੀ 'ਚ ਪਾਰਦਰਸ਼ਤਾ ਯਕੀਨੀ ਬਨਾਉਣ 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਪ੍ਰਿੰ. ਕੁਲਦੀਪ ਸਿੰਘ ਚੁੜਲ ਨੇ ਪਿੰਡ ਚੁੜਲ ਕਲਾਂ ਵਿਖੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਾਰਡ ਵੰਡਣ ਮੌਕੇ ਕੀਤਾ। ਪ੍ਰਿੰ. ਚੁੜਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਲਾਭਪਾਤਰੀਆਂ ਨੂੰ

ਦੇਸ਼ ਸੇਵਕ



ਦੀਆਂ ਦੁਚਿੱਤੀਆਂ ਸਮੇਤ ਵੱਖ-ਵੱਖ ਮੁਸ਼ਕਲਾਂ ਸਨ, ਜਿਨ੍ਹਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਦਾ ਯਤਨਸ਼ੀਲ ਰਹੀ ਹੈ ਅਤੇ ਇਸ ਹੱਲ ਲਈ ਹੀ ਸਮਾਰਟ ਰਾਸ਼ਨ ਕਾਰਡ

ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਮੈਂਬਰ ਬਲਾਕ ਸੰਮਤੀ, ਰਾਜਵੀਰ ਕੌਰ ਸਰਪੰਚ, ਮੇਜਰ ਸਿੰਘ ਪੰਚ,ਸ਼ੇਰ ਸਿੰਘ , ਮੇਵਾ ਸਿੰਘ, ਪਾਲ ਸਿੰਘ, ਗੁਰਨੰਦ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।

# ਸਾਬਕਾ ਡੀਐੱਸਪੀ ਰਘਬੀਰ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਅ

ਝਬਾਲ, 29 ਜਨਵਰੀ (ਜਤਿੰਦਰ ਸ਼ਰਮਾ)-ਪੰਜਾਬ ਪੁਲਿਸ ਤੋਂ ਸੇਵਾ ਮੁਕਤ ਡੀ ਐੱਸ ਪੀ ਰਘਬੀਰ ਸਿੰਘ ਰੰਧਾਵਾ ਜੋ ਪਿਛਲੇ ਦਿਨੀਂ ਬਿਮਾਰੀ ਦੇ ਚੱਲਦਿਆਂ ਬੀਤੀ 20 ਜਨਵਰੀ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਅਤੇ ਸ਼ਰਧਾਂਜਲੀ ਸਮਾਰੋਹ ਵਿੱਚ ਵੱਖ ਵੱਖ ਰਾਜਨੀਤਕ, ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸਾਬਕਾ ਡੀ ਐੱਸ ਪੀ ਰਘਬੀਰ ਸਿੰਘ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ,ਡਾ. ਸੰਦੀਪ ਅਗਨੀਹੋਤਰੀ, ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਭੋਲਾ,ਬਲਾਕ ਤਰਨਤਾਰਨ ਦੇ ਪ੍ਰਧਾਨ ਸੋਨੂੰ ਦੋਦੇ, ਸਾਬਕਾ

ਸਰਪੰਚ ਯੋਧਬੀਰ ਸਿੰਘ ਰੰਧਾਵਾ, ਸਰਪੰਚ ਹਰਜਿੰਦਰ ਸਿੰਘ,ਰਛਪਾਲ ਸਿੰਘ ਰਿੰਕੂ ਕਨੇਡਾ, ਭੁਪਿੰਦਰ ਸਿੰਘ ਰੰਧਾਵਾ,ਚਰਨਜੀਤ ਸਿੰਘ ਰੰਧਾਵਾ, ਧਰਮਿੰਦਰ ਸਿੰਘ ਰੰਧਾਵਾ, ਨੰਬਰਦਾਰ ਹਰਦੇਵ ਸਿੰਘ,ਬਲਦੇਵ ਸਿੰਘ ਰੰਧਾਵਾ, ਮੁਖਵਿੰਦਰ ਸਿੰਘ ਰੰਧਾਵਾ, ਜਤਿੰਦਰ

ਪ੍ਰਤਾਪ ਸਿੰਘ ਆੜ੍ਹਤੀ, ਮਨਜਿੰਦਰ ਸਿੰਘ ਮੰਨਾ, ਅਮਰਪਾਲ ਸਿੰਘ ਫੌਜੀ, ਮਨਜਿੰਦਰ ਸਿੰਘ,ਅਵਤਾਰ ਸਿੰਘ,ਜਸਬੀਰ ਸਿੰਘ,ਅੰਗਰੇਜ਼ ਸਿੰਘ,ਅਮਰੀਕ ਸਿੰਘ,ਹਰਭੇਜ ਸਿੰਘ,ਨੰਬਰਦਾਰ ਸਰਵਣ ਸਿੰਘ, ਏ ਐੱਸ ਆਈ ਸਖਵਿੰਦਰ ਸਿੰਘ ਰੰਧਾਵਾ ,ਬਿਕਰਮਜੀਤ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ

ਸਿੰਘ ਰੰਧਾਵਾ, ਨਵਰੂਪ ਸਿੰਘ ਜੋਬਨਪ੍ਰੀਤ

ਸਿੰਘ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ,

ਗਿੱਦੜਬਾਹਾ, 29 ਜਨਵਰੀ (ਸ਼ਿਵਰਾਜ ਸਿੰਘ ਰਾਜੂ) ਬਾਰ ਐਸੋਸੀਏਸ਼ਨ ਗਿੱਦੜਬਾਹਾ ਦੀ ਅਹਿਮ ਮੀਟਿੰਗ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੁ ਸੇਖ ਦੀ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੁ ਸੇਖ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 6 ਤੋਂ ਐਡਵੋਕੇਟ ਸ਼ੁਰੇਸ਼ ਗਰਗ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਅਤੇ ਵਾਰਡ ਨੈਂਬਰ 18 ਤੋਂ ਗੌਰਵ ਚੀਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ, ਇਸ



ਲਈ ਵਕੀਲ ਭਾਈਚਾਰਾ ਹੋਣ ਕਰਕੇ ਬਾਰ ਐਸੋਸੀਏਸਨ ਵੱਲੋਂ ਵਾਰਡ ਨੰਬਰ 6 ਤੋਂ ਐਡਵੋਕੇਟ ਸ਼ੁਰੇਸ਼ ਗਰਗ ਅਤੇ ਵਾਰਡ ਨੰਬਰ 18 ਤੋਂ ਗੌਰਵ ਚੀਨੂੰ ਦੀ ਸਰਬਸਮੰਤੀ ਨਾਲ ਹਿਮਾਇਤ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੁ

ਸੇਖ ਤੇ ਸਮੂਹ ਵਕੀਲਾਂ ਨੇ ਦੋਹਾਂ ਉਮੀਦਵਾਰਾਂ ਨੂੰ ਸੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਐਡਵੋਕੇਟ ਸਨੇਹਪ੍ਰੀਤ ਸਿੰਘ ਮਾਨ, ਐਡਵੋਕੇਟ ਸਾਗਰ ਕੁਮਾਰ ਪਚੇਰਵਾਲ ਜੁਹਿੱਟ ਸੈਕਟਰੀ, ਐਡਵੋਕੇਟ ਗੁਰਪਿੰਕਸ ਮਾਨ ਉਪ ਪ੍ਰਧਾਨ, ਐਡਵੋਕੇਟ ਹਰਸਿਮਰਨ ਸਿੰਘ ਸਿੱਧੂ ਆਦਿ ਹਾਜ਼ਰ ਸਨ।

ਸੰਗਰੂਰ, 29 ਜਨਵਰੀ (ਫਤਿਹ ਪ੍ਭਾਕਰ) ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵੱਲੋਂ ਲੱਗਾਤਾਰ 120 ਦਿਨ ਵਿਚ ਦਾਖਲ ਹੋ ਗਿਆ ਹੈ। ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਲੱਗਾ ਤਾਰ ਧਰਨੇ ਮੁਜ਼ਾਹਰੇ ਟਰੇਕਟਰ ਪਰੇਡ ਕੀਤੀ ਗਈ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਸੋ 26 ਜਨਵਰੀ ਨੂੰ ਟਰੇਕਟਰ ਪਰੇਡ ਕੀਤੀ ਗਈ। ਸੰਘਰਸ਼ ਨੂੰ ਫੌਲ ਕਰਨ ਲਈ ਦਿੱਲੀ ਇਕ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਜੋ ਨਿਦੰਨਯੋਗ ਸੀ। ਜਿਸ ਨਾਲ ਸਾਡੇ ਸੰਘਰਸ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਕੇ ਆਪਣੀ ਪਜਿਸਨ ਸਪਸ਼ਟ ਕਰ ਦਿਤੀ । ਜਿਸ ਨਾਲ ਕਿਸਾਨ ਸਾਥੀਆਂ ਦੇ ਹੋਂਸਲੇ ਬਲਦ ਹੋਏ ਹਨ। ਮੋਦੀ ਸਰਕਾਰ ਇਸ ਕਾਰੇ ਪੂਰਨ ਤੌਰ ਤੇ ਨੇਖਧੀ ਕੀਤੀ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਮੇਲ ਸਿੰਘ ਮਹਿਰੌਕ ਆਲ

ਪੂਨਾਵਾਲ ਕੁਲ ਹਿੰਦ ਕਿਸਾਨ ਸਭਾ ਪੰਜਾਬ ਰਘਬੀਰ ਸਿੰਘ ਛਜਾਲੀ ਰਾਮ ਸਿੰਘ ਸੋਈਆ ਰੋਹੀ ਸਿੰਘ ਮੰਗਵਾਲ ਰਾਜੇ ਵਾਲ ਗੁਰਬਖਸ਼ੀਸ਼ ਸਿੰਘ ਕਿਰਤੀ ਕਿਸਾਨ ਯੂਨੀਅਨ ਲੱਖਮੀ ਚੰਦ ਹਰਜੀਤ ਸਿੰਘ ਕਲੋਦੀ ਇੰਦਰਜੀਤ ਸਿੰਘ ਛੱਨਾ ਗੱਜਣ ਸਿੰਘ ਲੱਡੀ ਕਮਲਜੀਤ ਸਿੰਘ ਟਿੱਬਾ ਸੁਖਦੇਵ ਸ਼ਰਮਾ ਆਦਿ ਸਾਥੀਆਂ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੇ ਇਸ ਰਵੱਈਏ ਦੀ ਨਿਖੇਦੀ ਕੀਤੀ ਗਈ ਅਤੇ ਕਿਸਾਨ ਵਿਰੋਧੀ ਕਾਲੇ

# ਮੌਦੀ ਸਰਕਾਰ ਤਾਨਾਸ਼ਾਹੀ ਰਵੱਈਏ ਨੂੰ ਛੱਡ ਕੇ ਕੇਂਦਰ ਸਰਕਾਰ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ: ਬਿੱਟੀ, ਮਾਂਗਟ, ਵਿਜੇ

ਸਾਹਨੇਵਾਲ, 29 ਜਨਵਰੀ-(ਹਰਦੀਪ ਕੁਮਾਰ ਚਾਠਲੀ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨਾਂ ਵਲੋਂ ਲਗਾਏ ਗਏ ਸ਼ਾਂਤਮਈ ਧਰਨੇ ਤੇ ਅੱਜ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਦਿੱਲੀ ਪੁਲਸ ਦੀ ਦੇਖ ਰੇਖ ਹੇਠ ਕੀਤੀ ਗਈ ਭੰਨਤੋੜ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਇੰਚਾਰਜ ਸਤਵਿੰਦਰ ਕੌਰ ਬਿੱਟੀ, ਸੀਨੀਅਰ ਕਾਂਗਰਸੀ ਆਗੂ ਮਨਜਿੰਦਰ ਸਿੰਘ

ਪਬਲਿਕ ਨੌਟਿਸ

ਸਨਮੁੱਖ ਸ੍ਰੀ ਮਨੀਜ਼ ਕੁਮਾਰ ਲੌਹਾਨ, ਐਚਸੀਐਸ ਅਸਿਸਟੈਂਟ ਅਸਟੇਟ ਆਵਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ

ਕਰਦੇ ਹੋਏ)





ਮਾਂਗਟ ਅਤੇ ਯੂਥ ਕਾਂਗਰਸੀ ਆਗੂ ਵਿਜੇ ਪੂਰੀ ਵਲੋਂ ਸਾਂਝੇ ਬਿਆਨਾਂ ਵਿਚ ਕਿਹਾ ਕਿ ਮੋਦੀ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਥਾਂ ਹੁਣ ਪੂਰੀ ਤਰਾਂ ਤਾਨਾਸ਼ਾਹੀ ਤੇ ਉਤਰ

### ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

🖛 ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ [ਡਿਸਪਲੇ /ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਅਸਟੇਟ ਦਫ਼ਤਰ, ਯੂ.ਟੀ. ਚੈਡੀਗੜ੍ਹ

ਵਿਸ਼ਾ : ਰਹਾਇਸ਼ੀ ਸਾਈਟ ਨੰ. 3012, ਸ਼ੈਕਟਰ 40-ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ 25.06,2020 ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

. ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਕ ਰਹਾਇਸ਼ੀ ਸਾਈਟ ਨੈ.

ਹੈ ਤਾਂ ਉਹ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਆਪਣਾ ਇਤਰਾਜ ਲਿਖਤੀ ਤੌਰ 'ਤੇ ਐਗਜੀਕਿਉਟਿਵ

ਦ ਅੰਦਰ ਆਪਣਾ ਇਤਰਾਜ ਲਿਖਤੀ ਤਰੇ ਤੋਂ ਅੰਗਜੀਗਕਊਟਿਵ ਮੰਜੀਸਟ੍ਰੇਟ/ਨੇਟਰੀ ਤੋਂ ਤਸਦੀਕ ਹਲਫ਼ਨਾਮੇ ਦੇ ਰੂਪ ਵਿੱਚ ਨਿਮਨਹਸਤਾਖਰੀ ਦੇ ਦਫ਼ਤਰ ਭੇਜ ਸਕਦਾ ਹੈ ਤਾਂ ਜੋ ਸਹੀ ਇਤਰਾਜ ਪ੍ਰਾਪਤ ਹੋ ਸਕਣ। ਅਜਿਹਾ ਨਾ ਹੋਣ 'ਤੇ ਅਸਟੇਟ ਦਫ਼ਤਰ, ਸੈਕਟਰ 17, ਚੰਡੀਗੜ੍ਹ ਵੱਲੋਂ ਉਪਰੋਕਤ ਜਾਇਦਾਦ ਦੇ 100 ਫ਼ੀਸਦੀ ਹਿੱਸੇ ਦਾ ਇਤਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੋਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ

ਸੀ ਮਨੀਡ ਕੁਮਾਰ ਲੌਂਹਾਨ, ਐਚਸੀਐਸ ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

0

**ਪਬਲਿਕ ਨੌਟਿਸ** ਸ੍ਰੀ ਮਨੀਸ਼ ਕੁ

(ਪਰਿਵਾਰ ਦਰਮਿਆਨ)

ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਕ ਮਕਾਨ ਨੰ. 1319,						
ਜੈਕਟਰ 37–ਬੀ, ਚੰਡੀਗੜ੍ਹ ਦਾ 50 ਫੀਸਦੀ ਹਿੱਸਾ ਸ਼ੀਮਤੀ						
ਦਲਮੇਰੀ	ਦਲਮੇਰੀ ਦੇਵੀ ਦੇ ਨਾਂ ਹੈ। ਸ੍ਰੀ ਯਸ਼ਪਾਲ ਸਿੰਘ ਪੁੱਤਰ ਸ੍ਰੀ ਚੋਹਲ					
ਸਿਘ ਨੇ	ਸਿੰਘ ਨੇ ਦੱਸਿਆ ਹੈ ਸ਼ੀਮਤੀ ਦਲਮੇਰੀ ਦੇਵੀ ਪਤਨੀ ਸ਼੍ਰੀ ਚੋਹਲ					
ਸੌਂਘ ਦੀ ਮੌਤ ਮਿਤੀ 27.05.2020 ਨੂੰ ਹੋ ਗਈ ਸੀ ਅਤੇ ਉਹ						
ਆਪਣੇ ਪਿੱਛੇ ਹੇਠ ਦਰਸ਼ਾਏ ਕਾਨੂੰਨੀ ਵਾਰਸ ਛੱਡ ਗਏ ਹਨ						
ਲੜੀ	ਕਾਨੂੰਨੀ ਵਾਰਸਾਂ	ਮ੍ਰਿਤਕ ਨਾਲ				
ਨੈ.	ਦੇ ਨਾਂ	ਰਿਸ਼ਤਾ				

ਕਿਵਾਂ ਮਕਾਨ ਨੇ. 1319, ਸੈਕਟਰ 37–ਬੀ, ਚੰਡੀਗੜ੍ਹ ਦੇ 50 ਫੀਸਦੀ (ਆਰਪੀਐਲ-20025) ਹਿੱਸੇ ਦੇ ਮਾਲਕਾਨਾ ਹੱਕ ਸਵ. ਸ੍ਰੀਮਤੀ ਦਲਮੇਰੀ ਦੇਵੀ ਪਤਨੀ ਸ੍ਰੀ ਚੌਹਲ ਸਿੰਘ ਦੀ

ਮੁਜਿਸਟਰਡ ਵਸੀਅਤ ਮਿਤੀ 2.1.20<sup>1</sup>3 ਦੇ ਆਧਾਰ *'*ਤੇ ਸ਼ੀ

ਯਸ਼ਪਾਲ ਸਿੰਘ ਦੇ ਨਾਂ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸੰਬਧੀਆਂ ਨੂੰ ਸੂਚਿਤ ਕੀਤਾ ਜਾਂਦਾ

ਸ੍ਰੀ ਚੋਹਲ ਸਿੰਘ ਪੁੱਤਰ ਪੁੱਤਰ ਪੁੱਤਰ ਪੁੱਤਰ ਪੁੱਤਰ ਸੀ ਸਤਪਾਲ ਸ੍ਰੀ ਜਸਪਾਲ ਸਿੰਘ ਸ੍ਰੀ ਜਸਬੀਰ ਸਿੰਘ ਸ੍ਰੀ ਯਸਪਾਲ ਸਿੰਘ ਸੀਮਤੀ ਸਤ ਬੀਰੀ ਸ਼ੀਮਤੀ ਸ਼ਨੀਤਾ ਰਾਣੀ

ਹੁਣ ਸ੍ਰੀ ਯਸ਼ਪਾਲ ਸਿੰਘ ਪੁੱਤਰ ਸ੍ਰੀ ਚੋਹਲ ਸਿੰਘ ਨੇ ਉਪਰਕੋਤ ਮਕਾਨ ਦੇ 50 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ, ਰਜਿਸਟਰਡ ਵਸੀਅਤ ਦੇ ਆਧਾਰ 'ਤੇ ਸ੍ਰੀਮਤੀ ਦਲਮੇਰੀ ਦੇਵੀ ਦੇ ਨਾਂ ਤੋਂ ਆਪਣੇ ਹੱਕ ਵਿੱਚ ਤਬਦੀਲ ਕਰਨ ਲਈ ਬਿਨੈ ਕੀਤਾ ਹੈ. ਜਿਵੇਂ ਕਿ ਬਿਨੇਕਾਰ ਨੇ ਦੱਸਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਦਫ਼ਤਰ, ਟਾਉਨ ਹਾਲ ਇਮਾਰਤ, ਸੈਕਟਰ 17, ਯੂਟੀ, ਚੰਡੀਗੜ੍ਹ ਵਿਖੇ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਬਿਨੈਕਾਰ ਦੇ ਨਾਂ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਆਪਣਾ ਇਤਰਾਜ ਲਿਖਤੀ ਤੌਰ 'ਤੇ ਐਗਜੀਕਿਊਟਿਵ ਮੈਜੀਸਟੇਟ/ਨੋਟਰੀ ਤੋਂ ਤਸਦੀਕ ਹਲਫ਼ਨਾਮੇ ਦੇ ਰੂਪ ਵਿੱਚ ਨਿਮਨਹਸਤਾਖਰੀ ਦੇ ਦਫ਼ਤਰ ਭੇਜ ਸਕਦਾ ਹੈ ਤਾਂ ਜੌ ਸਹੀ ਇਤਰਾਜ ਪ੍ਰਾਪਤ ਹੋ ਸਕਣ ਤੇ ਦਫ਼ਤਰ ਨੂੰ ਕਿਸੇ ਕੋਝੀ ਅਗਿਆਤ ਸ਼ਿਕਾਇਤ ਨਾਲ ਨਜੀਠਣਾ ਨਾ ਪਵੇ -ਅਤੇ ਉਪਰੋਕਤ ਜਾਇਦਾਦ ਦਾ ਇਤਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ

ਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ੍ਰੀ ਮਨੀਸ਼ ਕੁਮਾਰ ਲੌਹਾਨ, ਐਚਸੀਐਸ ਅਸਿਸਟੈਂਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੌਂ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕੀ ਕਸੂਰ ਹੈ ਜੋ ਪੂਰੇ ਜ਼ੋਰਾ ਦੀ ਪੈ ਰਹੀ ਠੰਡ ਵਿਚ ਦਿੱਲੀ ਦੇ ਬਾਰਡਰਾਂ ਤੇ ਆਪਣੇ ਪਰਿਵਾਰਾਂ ਸਮੇਤ ਬੈਠੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਕੇਂਦਰ ਦੀ ਮੋਦੀ ਸਰਕਾਰ ਤੋਂ ਇਨਸਾਫ ਲੈਣ ਲਈ ਮਜਬਰਨ ਸੜਕਾਂ ਤੇ ਰੋਸ ਧਰਨੇ ਕਰ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾਂ ਪਹੁੰਚਾਉਣ ਲਈ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਤਾਨਾਸ਼ਾਹੀ ਰਵੱਈਏ ਨੂੰ ਛੱਡ ਕੇ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ ਤਾਂ ਜੋ ਦੇਸ਼ ਦਾ ਕਿਸਾਨ ਆਪਣੇ ਪਰਿਵਾਰਾ ਸਮੇਤ ਆਪਣੇ ਘਰਾਂ



ਵਿਚ ਅਰਾਮ ਨਾਲ ਰਹਿ ਸਕੇ।

Pursuant to Regulation 29(1)(a) of SEB (Listing Obligations and Disclosure Requirements) Regulations, 2015, Notice s hereby given that the meeting of Board of Directors of the Company will be held on Saturday, the 13th day of February 2021 at 4:00 P.M. at the Registered Office of the company at Village Mandiala Kalan P.O. Bija, Tehsil Khanna, District Ludhiana 141412, to inter alia consider and approv un-audited financial results for the quarte ended on 31st December, 2020 and any other matter with permission of the Chair.

For Jindal Cotex Limited

Managing Director

### MAX STATES MAX FINANCIAL SERVICES LIMITED

CIN: L24223PB1988PLC008031) Regd. Office: Bhai Mohan Singh Nagar, Railmajra Tehsil Balachaur, District Nawanshahr, Punjab - 144 533 Tel. No.: 01881-462000, 462001 Fax: 01881-273607 Email: investorhelpline@maxindia.com Website: www.maxfinancialservices.com

ਸੇਬੀ (ਲਿਸਟਿੰਗ ਓਬਲੀਗੇਸ਼ਨਜ਼ ਐਂਡ ਡਿਸਕਲੌਜ਼ਰ ਰਿਕੁਆਰਇਮੈਂਟਸ) ਰੈਗੂਲੇਸ਼ਨਜ਼ 2015 ਦੇ ਰੈਗੁਲੇਸ਼ਨ 47 ਤਹਿਤ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਮੰਗਲਵਾਰ, 9 ਫਰਵਰੀ, 2021 ਨੂੰ ਇੰਟਰਆਲੀਆ ਮਿਤੀ 31 ਦਸੰਬਰ, 2020 ਨੂੰ ਖ਼ਤਮ ਹੋਏ ਤਿਮਾਹੀ ਅਤੇ ਨੂੰ ਮਹਿਨੇ ਦੇ ਅਣਪੜਤਾਲੇ ਵਿੱਤੀ ਨਤੀਜਿਆਂ (ਸਟੈਂਡਲੋਨ ਅਤੇ ਕਨਸੋਲੀਡੇਟਿਡ) ਦੀ ਪੜਤਾਲ ਅਤੇ ਮਨਜ਼ੂਰ ਕਰਨ ਲਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਕੰਪਨੀ ਦੀ ਵੈਬਸਾਈਟ www.maxfinancialservices.com ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ ਜਿਥੇ ਕੰਪਨੀ ਦੇ ਸਟਾਕ ਸੂਚੀਬੱਧ ਹਨ, ਜਿਵੇਂ ਕਿ ਬੀਐਸਈ ਲਿਮਟਿਡ (www.bseindia.com) ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਦੀ ਵੈਬਸਾਈਟ (www.nseindia.com) 'ਤੇ ਵੀ ਉਪਲੱਬਧ ਹੈ।

ਲਈ ਮੈਕਸ ਫਿਨਾਸ਼ੀਅਲ ਸਰਵਿਸਜ਼ ਲਿਮਟਿਡ

ਸਹੀ/-ਵੀ. ਕ੍ਰਿਸ਼ਨਨ ਸਥਾਨ : ਨਵੀਂ ਦਿੱਲੀ ਮਿਤੀ : 29 ਜਨਵਰੀ, 2021

ANNEXURE -XI All figures in Rs Lacs

PARTICULARS	QUARTER ENDED 31.12.2020	QUARTER ENDED 31.12.2019	YEAR ENDED 31.03.2020
Total Income from operations (net)	125.03	106.97	314,70
Net Profit /(Loss) from ordinary activities after tax	8.07	3.31	(1.00)
Net Profit /(Loss) for the period after tax (after Extraordinary items)	8.07	3.31	(1.00)
Equity Share Capital	401	401	401
Reserves (excluding Revaluation Reserve as shown in the Balance Sheet of previous Year)			(28.53)
Earnings per Share (before extraordinary items) (of Rs. 10/- each) Basic: Diluted:	0.20	0.08	(0.02)
Earnings per Share (after extraordinary items) (of Rs.10/- each) Basic: Diluted:	0.20	0.08	(0.02)

Stock Exchanges under Regulation 33 of SEBI (Listing and other Disclosure Requirements Regulations, 2015. The full format of the Quarterly Financial Results are available on the website or the Stock Exchange i.e www.bseindian.com.
The above results have been reviewed by the Audit Committee and thereafter approved by the

Board of Directors at the meeting held on 28.01.2021. For Oswal Yarns Limited

Bharatt Oswall

Date: 28.01.2021 Place: Ludhiana

### ਕਵਾਲੰਮ ਇਨਵੈਸਟਮੈਂਟ ਐਂਡ ਟੇਡਿੰਗ ਕੈਪਨੀ ਲਿਮਿਟਡ

ਰਜਿ. ਦਫ਼ਤਰ ਓਸਵਾਲ ਬੁਲਨ ਮਿਲਜ਼ ਲਿਮਿ. ਦਾ ਪ੍ਰੀਮਸਸ, ਜੀਟੀ ਰੋਡ ਸ਼ੇਸ਼ਪਸ਼ ਲਧਿਆਣਾ-141003 ਜੀਆਈਐਨ ਨੰ: L65910PB1981PLC023058 ਬੋਰਡ ਮੀਟਿੰਗ ਦਾ ਨੋਟਿਸ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਰੇਗੁਲੇਸ਼ਨ 47 ਜਿਸ ਨੂੰ ਸੋਬੀ

ਵਿਚ ਹਨ। ਦਿਤਾ ਜਾਵਾ ਹੀ ਕ ਰਗੂਲੇਸ਼ਨ 29 ਤਹਿਤ ਕੈਪਨੀ ਦੇ ਬੋਗਤ (ਐਲਓਡੀਆਰਾ, 2015 ਦੇ ਰੈਗੂਲੇਸ਼ਨ 29 ਤਹਿਤ ਕੈਪਨੀ ਦੇ ਬੋਗਤ ਆਫ ਡਾਇਰੈਕਟਰਾਂ ਦੀ ਮੀਟਿੰਗ ਵੀਰਵਾਰ 11 ਫਕਵਰੀ, 2021 ਨੂੰ ਸ਼ਾਮ 3 ਵਜੇ ਕੈਪਨੀ ਦੇ ਰਜਿਸ਼ਟਰਡ ਦਲਤਰ ਵਿਖੇ ਇਟਰ ਆਲੀਆ ਮਿਤੀ 31 ਦਸੇਸ਼ਰ 2020 ਨੂੰ ਖਤਮ ਹੋਏ ਤਿਆਪੀ ਤੇ ਨੂੰ ਮਹਿਨੋ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਨੂੰ ਜਾਂਚਣ ਅਤੇ ਮਨਜ਼ੂਰ ਕਰਨ ਲਈ ਅਤੇ ਸਬੰਧਤ ਹੋਰ ਮਾਮਲਿਆਂ ਲਈ ਕੀਤੀ ਜਾਵੇਗੀ। ਉਪਰੋਕਤ ਨੌਟਿਸ ਕੈਪਨੀ ਦੀ ਵੈਬਸਾਈਟ www.owmnahar.com ਾਤੇ ਸਟਾਕ ਐਕਸਚੇਂਜ ਦੀ ਵੈਬਸਾਈਟ www.bseindia.com 'ਤੇ

### ਪਬਲਿਕ ਨੌਟਿਸ

ਨੋਟਿਸ ਦਿੱਤਾ ਜਾਂਦਾ ਹੈ ਕਿ ਮੈਂ ਇੰਦਰਜੀਤ ਸਿੰਘ ਬੱਲ, ਸਵ, ਸੀ ਬਲਵੰਤ ਸਿੰਘ ਦਾ ਕਾਨੰਨੀ ਵਾਰਸ, ਪੰਚਸ਼ੀਲ ਕੌਆਪ, ਹਾਊਸ ਬਿਲਡਿੰਗ ਸਸਾਇਟੀ ਲਿਮ., ਮਕਾਨ ਨੂੰ . 107, ਏਕਸਚੇਜ਼ ਕ. ਨੇੜੇ ਟੇਲੀਫੋਨ ਏਕਸਚੇਜ ਕਲੋਨੀ, ਜ਼ੀਰਕਪੁਰ, ਜ਼ਿਲ੍ਹਾ ਮੋਹਾਲੀ, ਪੰਜਾਬ ਦਾ ਮੈਂਬਰ, ਪੰਚਸ਼ੀਲ ਕੋਆਪ ਹਾਉਸ ਬਿਲਡਿੰਗ ਸੁਸਾਇਟੀ ਲਿਮ. ਦੇ ਹਿੱਸਾ ਸਰਟੀਫਿਕੇਟ ਅਤੇ ਰ. 5110/- ਅਤੇ ਰ.3000/-ਦੀਆਂ ਰਸੀਦਾਂ ਸਬੰਧੀ ਮੈਂਬਰਸ਼ਿਪ ਨੰ. 934, ਪਲਾਟ ਨੰ. 44, ਸੈਕਟਰ-ਜੇ, ਅਜੀਤਗੜ੍ਹ ਕਲੋਨੀ, ਮੁਹਾਲੀ ਵਿਖੇ ਗਵਾਚ/ਗੰਮ ਹੋ ਗਏ ਹਨ। ਮੈਂ ਦਸਤਾਵੇਜ਼ਾਂ ਦੀ ਨਕਲ ਜਾਰੀ ਕਰਨ ਲਈ ਬਿਨੈ ਕੀਤਾ ਹੈ। ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਪਰ ਦੱਸੇ ਸੁਸਾਇਟੀ ਦੇ ਸਕੱਤਰ ਨਾਲ 15 ਦਿਨਾਂ ਵਿੱਚ

## ਰਨਾਸੀਵਾਈਡ ਇਸ਼ਤਿਹਾਰ

### ਨਾਂ ਬਦਲੀ

🕶 ਮੈਂ , Neetu Rawat ਪਤਨੀ Nirmal Singh Bisht ਮਕਾਨ 377, ਸੈਕਟਰ 25, ਪੰਚਕੁਲਾ ਨੇ ਆਪਣਾ ਨਾਂ ਬਦਲ ਕੇ Neetu Bisht ਰੱਖ ਲਿਆ ਹੈ।

🕶 ਮੈਂ', ਰਜਨੀ ਦੇਵੀ ਪੁਤਰੀ ਆਗਿਆ ਰਾਮ ਵਾਸੀ ਨੰਨੋਵਾਲ ਵੈਂਦ, ਪੋਸਟ ਸਿੰਕਰੀ, ਜ਼ਿਲ੍ਹਾ **ਹੋਸ਼ਿਆਰਪਰ** ਨੇ ਆਪਣਾ ਨਾਂ ਬਦਲਕੇ ਰਾਜਦੀਪ ਕੌਰ ਰੱਖ ਲਿਆ ਹੈ। ਹੁਣ ਮੈਨੂੰ ਇਸੇ ਨਾਂ ਨਾਲ ਜਾਣਿਆ ਜਾਵੇ।

🖛 ਮੈਂ, ਦੀਪਕ ਕੁਮਾਰ ਪੁੱਤਰ ਸ਼ੇਰ ਚੈਂਦ ਵਾਸੀ ਪਿੰਡ ਬਸੰਤ ਪੂਰਾ ਤਹਿਸੀਲ ਰਾਜਪੂਰਾ ਜ਼ਿਲ੍ਹਾ **ਪਟਿਆਲਾ** ਨੇ ਆਪਣੀ ਪੁੱਤਰੀ ਦਾ ਨਾਮ ਨੇਹਾ ਰਾਣੀ ਤੋਂ ਬਦਲ ਕੇ ਨੇਹਾ ਰੱਖ ਲਿਆ ਹੈ।

🕶 ਮੈਂ', ਜੋਸਫੀਨ ਮਸੀਹ ਪਤਨੀ 15697257W Rank-Nk ਮਨਜੀਤ ਮਸੀਹ ਵਾਸੀ ਨਜ਼ਦੀਕ ਆਫਿਸਰ ਕਲੋਨੀ ਫਤਿਹਗੜ੍ਹ **ਸਾਹਿਬ** ਆਪਣਾ ਨਾਮ ਬਦਲਕੇ ਜਿਸਫੀਨ ਯੁਸੁਫ਼ ਰੱਖਦੀ ਹਾਂ।

(Prabhjot kaur) ਮਨਜੀਤ ਸਿੰਘ ਵਾਸੀ ਪਿੰਡ ਚਨਾਰਥਲ ਕਲਾਂ ਸਬ ਤਹਿਸੀਲ **ਚਨਾਰਥਲ ਕਲਾਂ** ਜ਼ਿਲ੍ਹਾ ਫਤਿਹਗੜ ਸਾਹਿਬ ਨੇ ਆਪਣਾ ਨਾਮ ਬਦਲ ਕੇ ਕੁਲਦੀਪ ਕੌਰ (Kuldeep kaur) ਰੱਖ ਲਿਆ ਹੈ।

🕶 ਮੈਂ, ਪ੍ਰਦੀਪ ਲੋਟਾ ਪੁੱਤਰੀ ਜਸਵੰਤ ਸਿੰਘ ਵਾਸੀ ਮਕਾਨ ਨੰ 389 ਸੈਕਟਰ 4ਸੀ ਸ਼ਾਸ਼ਤਰੀ **ਨਗਰ ਮੰਡੀ ਗੋਬਿੰਦਗੜ੍ਹ** ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਆਪਣਾ ਨਾਮ ਬਦਲ ਕਰ ਪ੍ਰਦੀਪ ਕੌਰ ਰੱਖ ਲਿਆ ਹੈ।

## ਆਮ <u>ਸ</u>ੁਚਨਾ

🕶 ਮੈਂ, ਲਵ ਪੁੱਤਰ ਚੰਦੂ ਰਾਮ ਵਾਸੀ ਪਿੰਡ ਹੈਬੇਵਾਲ ਤਹਿਸੀਲ **ਨੰਗਲ, ਰੋਪੜ** ਬਿਆਨ ਕਰਦਾ ਹਾਂ ਕਿ ਲਵ ਅਤੇ ਲਾਭ ਕੁਮਾਰ ਇਕੋ ਵਿਅਕਤੀ ਯਾਨੀ ਮੇਰੇ ਹੀ ਨਾਮ ਹਨ। ਮੈਨੂੰ ਦੋਵੇਂ ਨਾਮਾਂ ਨਾਲ ਜਾਣਿਆ

## ਬੇਦਖ਼ਲੀ ਨੋਟਿਸ

🖛 ਮੈਂ', ਚਰਨਜੀਤ ਕੌਰ ਵਿਧਵਾ ਜਗਸੀਰ ਸਿੰਘ ਪਿੰਡ ਚੈਨੇਵਾਲਾ ਤਹਿਸੀਲ ਸਰਦੁਲਗੜ੍ਹ ਮਾਨਸਾ ਆਪਣੇ ਛੋਟੇ ਲੜਕੇ ਹਰਜਿੰਦਰ ਸਿੰਘ ਜੋ ਵਿਦੇਸ਼ ਗਿਆ ਹੋਇਆ ਹੈ, ਮੇਰੇ ਕਹਿਣੇ ਤੋਂ ਬਾਹਰ ਹੈ ਉਸ ਨੂੰ ਮੈ ਆਪਣੀ ਤਮਾਮ ਜਮੀਨ ਜਾਇਦਾਦ ਵਿੱਚੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜ਼ਿੰਮੇਵਾਰ ਹੋਵੇਗਾ।

🖛 ਮੈਂ, ਦਰਸਨ ਕੁਮਾਰ ਪੁੱਤਰ ਭੂਰੀਆ ਰਾਮ ਵਾਸੀ ਤਲਵੰਡੀ ਸਾਬੋਂ (**ਬਠਿੰਡਾ**) ਹਲਫ ਕਰਦਾ ਹਾਂ ਕਿ ਮੇਰਾ ਲੜਕਾ ਰੂਪ ਰਾਮ ਅਤੇ ਉਸ ਦੀ ਪਤਨੀ ਕੋਮਲ ਦੇਵੀ ਗਲਤ ਸੰਗਤ ਵਿੱਚ ਪੈ ਕੇ ਮੇਰੇ ਕਹਿਣੇ ਤੋਂ ਬਾਹਰ ਹੈ ਜਿਸ ਕਰਕੇ ਮੈ ਦੋਵਾਂ ਨੂੰ ਆਪਣੀ ਚੱਲ ਵ ਅਚੱਲ ਜਾਇਦਾਦ/ਸੰਪਤੀ ਤੋਂ ਬੇਦਖਲ ਕਰਦਾ ਹਾਂ ਉਹਨਾ ਨਾਲ ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

### ਟਿਊਬਵੈਲ ਕੁਨੈਕਸ਼ਨ

ਿਟਿਊਬਵੈਲ ਕੁਨੈਕਸ਼ਨ ਖਾਤਾ

ਨੰ. AP-19-2077-F ਨੀਰੂ ਗੋਇਲ ਪਤਨੀ ਰਾਕੇਸ਼ ਕੁਮਾਰ ਪ੍ਰੇਮ ਬਸਤੀ ਸੰਗਰੂਰ ਖੇਵਟਦਾਰ ਪਿੰਡ ਉਭਾਵਾਲ ਦੇ ਨਾਮ ਤੇ 12.5 BHP ਦਾ ਕੂਨੈਕਸ਼ਨ ਚਲਦਾ ਹੈ। ਇਸ ਕੁਨੈਕਸ਼ਨ ਨੂੰ ਆਪਣੇ ਨਾਮ ਤੇ ਤਬਦੀਲ ਕਰਵਾਉਣ ਲਈ ਮਨਿੰਦਰਪਾਲ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਉਭਾਵਾਲ ਤਹਿ ਜਿਲ੍ਹਾ ਸੰਗਰੂਰ ਲੋੜੀਦੇ ਦਸਤਾਵੇਜ ਇਸ ਦਫਤਰ ਵਿਖੇ ਪੇਸ਼ ਕੀਤੇ ਹਨ। ਟਿਊਬਵੈਲ ਕੂਨੈਕਸ਼ਨ ਦੇ ਨਾਮ ਸਬੰਧੀ ਕੋਈ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਇਸ ਦਫਤਰ ਵਿੱਚ ਆਪਣਾ ਇਤਰਾਜ ਦਾਖਲ ਕਰ ਸਕਦਾ ਹੈ। ਮਿਤੀ ਪੁੱਗਣ ਤੋਂ ਬਾਅਦ ਕੁਨੈਕਸ਼ਨ ਬਿਨੈਕਾਰ ਦੇ ਨਾਮ ਤਬਦੀਲ ਕਰ ਦਿੱਤਾ

> ਸਹਾਇਕ ਇੰਜਨੀਅਰ ਪਾਵਰ ਕਾਮ ਉਪ ਮੈਡਲ, ਉਾਭਾਵਾਲ

## ਬੇਦਖ਼ਲੀ ਵਾਪਸ

🖛 ਮੈਂ', ਦੇਵੀ ਸਿੰਘ ਪੁੱਤਰ ਮਿਲਖੀ ਰਾਮ, ਪਿੰਡ ਮਾਣਕੁਮਾਜਰਾ, **ਡਾਕਖਾਨਾ ਥਾਣਾ (ਰੂਪਨਗਰ**) ਬੇਦਖਲ ਕੀਤੇ ਪੁੱਤਰ ਸੁਰੇਸ਼ ਸਿੰਘ ਰਾਣਾ, ਨੂੰਹ ਸੁਮਨ ਰਾਣਾ, ਉਨ੍ਹਾਂ ਦੇ ਬੱਚਿਆਂ 'ਚੋਂ ਕੇਵਲ ਸੁਰੇਸ਼ ਸਿੰਘ ਰਾਣਾ ਦੀ ਕਹਿਣੇ ਵਿੱਚ ਹੋਣ 'ਤੇ ਬੇਦਖਲੀ ਵਾਪਿਸ ਲੈਂਦਾ ਹਾਂ।

### ਬੈਂਕ ਆਫ਼ ਇੰਡੀਆ ਸਰਕੁਲਰ ਰੋਡ, ਨਾਭਾ (18691), ਜ਼ਿਲ੍ਹਾ: ਪਟਿਆਲਾ

ਫੋਨ ਨੰ. 01765-504220, 504221 ਈਮਲ ਆਈਡੀ sbi.18691@sbi.co.in ਅੱਚਲ ਜਾਇਦਾਦ ਦੀ ਈ-ਨਿਲਾਮੀ ਰਾਹੀਂ ਵਿਕਰੀ ਦਾ ਪਬਲਿਕ ਨੌਟਿਸ ਮਿਤੀ 18.02.2021, ਸਵੇਰੇ 11 ਤੋਂ 1 ਵਜੇ ਤੱਕ

ਈ-ਨਿਲਾਮੀ ਵਿਕਰੀ ਨੋਟਿਸ 18.02.2021

ਈਐੱਮਡੀ ਅਤੇ ਦਸਤਾਵੇਜ਼ ਸਮੇਤ ਡਿਮਾਂਡ ਡਰਾਫ਼ਟ (ਹਾਰਡ ਕਾਪੀ) ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੇ ਸਮਾਂ 16.02.2021, ਸ਼ਾਮੀਂ 4 ਵਜੇ ਤੱਕ ਈਐੱਮਡੀ ਅਤੇ ਦਸਤਾਵੇਜ਼ (ਆਨ ਲਾਈਨ) ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੇ ਸਮਾਂ 17.02.2021, ਸ਼ਾਮੀ 4 ਵਜੇ ਤੱਕ ਅਚੱਲ ਜਾਇਦਾਦ ਦੀ ਵਿਕਰੀ ਦਾ ਨੌਟਿਸ ਲਈ ਰੂਲ 6 (2) ਅਤੇ 8 (6) ਦੀਆਂ ਤਜਵੀਜ਼ਾਂ ਵੇਖੋ ਗਿਰਵੀ ਅਚੱਲ ਜਾਇਦਾਦ ਦੀ ਸਿਕਓਰਟਾਈਜੇਸ਼ਨ ਅਤੇ ਰੀਕੈਸਟਰੇਕਸ਼ਨ ਆਫ਼ ਫਾਈਨੈਨਸ਼ੀਅਲ ਅਸੈਟਸ ਅਤੇ ਇੰਨਫਰੋਸਮੈਂਟ ਆਫ਼ ਸਿਕਓਰਟੀ ਇੰਟਰਸਟ ਐਕਟ 2002 ਜਿਸ ਨੂੰ ਸਿਕਓਰਟੀ ਇੰਟਰੈਸਟ

(ਇਨਫੋਰਸਮੈਂਟ) ਰੂਲ 2002 ਦੇ ਨਿਯਮ 6 (2) ਅਤੇ 8 (6) ਦੀਆਂ ਤਜਵੀਜ਼ਾਂ ਨਾਲ ਪੜ੍ਹਿਆ ਜਾਵੇ ਤਹਿਤ ਈ ਨਿਲਾਮੀ ਵਿਕਰੀ ਨੌਟਿਸ। ਆਮ ਜਨ ਸਧਾਰਨ ਅਤੇ ਖਾਸ ਕਰਕੇ ਕਰਜ਼ਦਾਰਾਂ ਅਤੇ ਗਰੈਟਰਾਂ ਨੂੰ ਇਹ ੈਨਿਟਸ ਦਿੱਤਾ ਜਾਂਦਾ ਹੈ ਕਿ ਹੇਠ ਦਰਸਾਈ ਅਚੱਲ ਜਾਇਦਾਦ ਜੋਕਿ ਸਿਕੰ<sup>5</sup>ਰਰਡ ਕਰੈਡਿਟਰ ਕੋਲ ਗਿਰਵੀ∕ਗਹਿਣੇ ਪਈ ਹੈ ਅਤੇ ਜਿਸ ਦਾ ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰਤ ਅਫ਼ਸਰ ਨੇ ਫਿਜ਼ੀਕਲ ਕਬਜ਼ਾ ਲੈ ਲਿਆ ਹੈ ਨੂੰ ਹੇਠ ਖਾਤੇ ਵਿਚ ਦਰਸਾਏ ਕਰਜਦਾਰਾਂ∕ਗਰੈਟਰਾਂ ਵੱਲੋਂ ਬਕਾਇਆ ਰਕਮ ਦੀ ਵਸੂਲੀ ਲਈ **"ਜਿਵੇ'ਹੈ ਜਿੱਥੇ ਹੈ", "ਜਿਵੇ'ਹੈ ਜੋ ਹੈ" ਅਤੇ "ਜੋ ਕੁਝ ਵੀ ਹੈ ਉੱਥੇ ਹੈ"** ਦੇ ਆਧਾਰ 'ਤੇ ਮਿਤੀ 18.02.2021 ਨੂੰ ਵੇਚਿਆ ਜਾਵੇਗਾ। ਰਾਖਵੀਂ ਕੀਮਤ, ਬਿਆਨਾਂ ਰਾਸ਼ੀ ਅਤੇ ਬੋਲੀ ਵਾਧਾ ਰਕਮ ਹਰੇਕ ਖਾਤੇ ਦੇ ਨਾਲ ਦਰਸਾਏ ਗਏ ਹਨ ਵਿਕਰੀ ਦੇ ਨਿਯਮ ਅਤੇ ਸ਼ਰਤਾਂ ਦੇ ਵਧੇਰੇ ਜਾਣਕਾਰੀ ਲਈ ਸਿਕਿਓਰਡ ਕਰੈਡਿਟਰ ਦੀ ਵੈਸਸਾਈਟ ਵਿਚ ਦਰਸਾਏ ਲਿੰਕ 'ਤੇ ਪਹੁੰਚ ਕਰੋ ਜੋਕਿ www.sbi.co.in

ਅਚੱਲ ਜਾਇਦਾਦ ਦਾ ਵੇਰਵਾ

ਕਰਜ਼ਦਾਰਾਂ/ਗਰੰਟਰਾਂ ਦੇ ਨਾਂ	H.156.6 6. 606.	ਬਕਾਇਆ ਰਕਮ ਅਤੇ ਡਿਮਾਂਡ ਨੌਟਿਸ ਦੀ ਮਿਤੀ	ਬਲਾ ਵਾਧਾ ਰਕਮ		ਈ-ਨਿਲਾਮੀ ਦੀ ਮਿਤੀ ਤੇ ਸਮਾਂ
ਸੀਮਤੀ ਰੇਨ ਬਾਲ ਪਤਨੀ ਸੀ	ਸਾਰੇ ਤੇ ਅਹਿਮ ਹਿੱਸਿਆਂ ਵਿਚੋਂ ਜਾਇਦਾਦ/	Rs. 14,20,373.00	Rs. 5,93,000/-	03.02.2021	18.02.2021
निर्देश केल समी #272	ਮਕਾਨ ਮਿਣਤੀ 0ਕੇ–2 1/2ਐਮ (ਜੋ 73.33	(ਰਾਜ਼ੋਦਾਂ ਲੱਮ ਵੀਹ	Rs. 59,300/-		11.00 ਵਜ਼ੇ ਤੋਂ
ਿਵਨਦ ਕੁਸਾਰ ਵਾਸ਼। #372,	ਵਰਗ ਗਜ਼) ਸ਼ਾਮਲ ਹੈ ਖੇਵਟ ਨੂੰ 1172, ਖਤੋਨੀ ਨੂੰ	(9. 00 00 410	Rs. 10,000/-	2.00 ਵਜ਼ੇ ਤੱਕ	1.00 ਵਜ਼ੇ ਤੱਕ
ਬਠਿੰਡੀਆਨ ਮੁਹੱਲਾ, ਨਾਭਾ, ਜਿਲ੍ਹਾ	ਵਰਗ ਗਜ਼) ਸ਼ਾਮਲ ਹੈ ਖੇਵਟ ਨੰ. 1172, ਖਤੋਨੀ ਨੰ. 1865, ਖਸਰਾ ਨੰ. 85//5(2-9), 7(5-9), 13(2-13),	ਹਜ਼ਾਰ ਤਿਨ ਮ ਤਹਤਰ =	05 0040 N	<del></del>	

ਪਟਿਆਲਾ (ਕਰਜ਼ਦਾਰ/ਗਿਰਵੀਕਾਰ) 14(8-0), 15/1(4-10), 18(0-13), 6/1(4-7), 17/1(4-10), 18(0-13), 6/1(4-7), 17/1(4-10), 17/1(4-10), 18(0-13), 6/1(4-7), 17/1(4-10), 18(0-13), 6/1(4-7), 17/1(4-10), 18(0-13), 6/1(4-7), 17/1(4-10), 18(0-13), 18(0-

ਰਾਮ ਵਾਸੀ #372, ਬਠਿੰਡੀਆਨ ਵਿੱਚੋਂ 2 1/2/ 670 ਹਿੱਸਾ ਜੋ 0ਕੇ-2 1/2 ਐਮ ਜੋ 73.33 ਵਰਗ ਗਜ਼, ਜਮਾਂਬੰਦੀ ਸਾਲ 1995–1996 ਅਨੁਸਾਰ, ਸਥਿਤੀ ਕਦ ਕਲੋਨੀ. ਮੁਹੱਲਾ, ਨਾਭਾ, ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ, ਰਜਿਸਟਰਡ ਰਾਹੀਂ ਸੇਲ ਡੀਡ ਨੰ. 2035 ਮਿਤੀ 12.08.2016, ਸ੍ਰੀਮਤੀ ਰੈਨੂ ਬਾਲਾ ਪਤਨੀ ਸ੍ਰੀ ਵਿਨੋਦ ਕੁਮਾਰ ਦੇ ਨਾਂ ਹੈ ਤੇ ਚਾਰਦੀਵਾਰੀ ਹੇਠ ਅਨੁਸਾਰ: ਪੂਰਬ. ਗਲੀ ਸਾਈਡ 20', ਪੱਛਮ ਖਾਲੀ ਪਲਾਟ ਸ੍ਰੀ ਗੋਂਰਾ ਬੈਂਸਲ ਸਾਈਡ 20', ਉਤਰ ਸ਼੍ਰੀ ਜਯੋਤੀ ਜਿੰਦਲ ਸਾਈਡ 33', ਦੱਖਣ ਸ਼੍ਰੀਮਤੀ ਮੂਨੀ ਦੇਵੀ ਸਾਈਡ 33' ਸੰਪਰਕ ਵਿਅਕਤੀ ਅਤੇ ਈਨਿਲਾਮੀ ਦਾ ਸਮਾਂ ਅਤੇ ਸਥਾਨ

ਬੈਂਕ ਖਾਤਾ ਜਿਸ ਵਿਚ ਈਐਮਡੀ ਜਮ੍ਹਾਂ ਕਰਵਾਉਣੀ ਹੈ ਸਮਾਂ ਅਤੇ ਰਾਸ਼ੀ ਦੀ ਕੀਸਮ ਖਾਤਾ ਨੂੰ 37608275724, ਸਫ਼ਲ ਬੋਲੀਕਾਰ ਨੂੰ ਵਿਕਰੀ ਦਾ 25 ਫੀਸਦੀ ਈਐਮਡੀ ਅਡਜਸਟ ਕਰਕੇ ਜਮਾਂ ਕਰਵਾਉਣਾ ਹੋਵੇਗਾ, ਜੋ ਐਸਬੀਆਈ, ਐਨਜੀਐਮ, ਸਕਰੂਲਰ

ਕਿ ਇਸੇ ਦਿਨ ਜਾਂ ਅਗਲੇ ਅਗਲੇ ਕੰਮਕਾਰੀ ਦਿਨ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ, ਜੇਕਰ ਬੋਲੀਕਾਰ <sup>ਰੋਡ, (16918) ਨਾਭਾ, ਜ਼ਿਲ੍ਹਾ ਪਟਿਆਲਾ</sup> ਬੈਂਕ: ਸਟੇਟ ਬੈਂਕ ਆਫ ਇੰਡੀਆ, ਅਦਾਇਗੀ ਕਰਨ ਵਿੱਚ ਅਸਫ਼ਲ ਹੁੰਦਾ ਹੈ ਤਾਂ ਉਸ ਦੀ ਜਮਾਂ ਕਰਵਾਈ ਬਿਆਨਾ ਰਾਸ਼ੀ ਜਬਤ ਕੀਤੀ ਜਾਵੇਗੀ। ਬਾਕੀ ਰਹਿੰਦੀ ਰਕਮ 75 ਫੀਸਦੀ ਵਿਕਰੀ ਦੇ 15 ਦਿਨਾਂ ਦੇ ਵਿੱਚ-ਵਿੱਚ ਜਮਾਂ ਕਰਵਾਉਣੀ ਹੋਵੇਗੀ। ਇਹ ਸਮਾਂ ਅਧਿਕਾਰਿਤ ਅਫ਼ਸਰ ਦੀ ਮਨਜ਼ੂਰੀ ਨਾਲ ਲਿਖ਼ਤੀ ਤੌਰ

ਨਾਮ: ਸਰਬਜੀਤ ਕੌਰ ਮੋਬਾਇਲ ਨੰ. +91-

ਮੋਬਾਇਲ ਨੂੰ

ਪਤਾ ਐਨਜੀਐਮ, ਸਕਰੂਲਰ ਰੋਡ, ਨਾਭਾ ਜ਼ਿਲ੍ਹਾ ਪਟਿਆਲਾ (ਪੀਬੀ) 'ਤੇ ਵਧਾਇਆ ਵੀ ਜਾ ਸਕਦਾ ਹੈ ਅਤੇ ਈ-ਨਿਲਾਮੀ ਖਰੀਦਦਾਰ ਆਦਇਗੀ ਨੂੰ ਈ-ਨਿਲਾਮੀ ਦੀ ਮਿਤੀ ਤੋਂ ਤਿੰਨ ਮਹਿਨਿਆਂ ਤੋਂ ਜ਼ਿਆਦਾ ਨਹੀਂ ਵੱਧਾ ਸਕਦਾ ਹੈ।

ਦੱਸੇ ਕਰਜ਼ਦਾਰਾਂ ਅਤੇ ਗਰੰਟਰਾਂ ਲਈ 15 ਦਿਨਾਂ ਦਾ ਨੌਂਟਿਸ ਵੀ ਹੈ। **ਨਿਯਮ ਅਤੇ ਸ਼ਰਤਾਂ :** 1. ਬੋਲੀਕਾਰ ਕੋਲ ਕੰਪੀਟੈਂਟ ਅਥੋਰਟੀ ਵੱਲੋਂ ਜਾਰੀ ਕੀਤਾ ਡਿਜ਼ੀਟਲ ਸਿਗਨੇਚਰ ਸਰਟੀਫਿਕੇਟ ਅਤੇ ਯੋਗ ਈ-ਮੇਲ ਆਈਡੀ (ਚਾਹਵਾਨ ਬੋਲੀਕਾਰ ਲਈ ਈ-ਮੇਲ ਆਈਡੀ

ਅੱਤ ਲੋੜੀਂਦਾ ਹੈ ਕਿਉਂਕਿ ਸਾਰੀ ਸਬੰਧਤ ਜਾਣਕਾਰੀ ਇਸ 'ਤੇ ਭੇਜੀ ਜਾਵੇਗੀ ਅਤੇ ਈ-ਮੇਲ ਆਈਡੀ ਅਤੇ ਪਾਸਵਰਡ ਮੈਸਰਜ਼ ਸੀ। ਇੰਡੀਆ ਪਾਈਵੇਟ ਲਿਮ.. ਉਦਯੋਗ ਵਿਹਾਰ, ਫੇਜ 2. ਗਲਫ ਪੈਟਰੋਕੈਮ ਬਿਲੰਡਿੰਗ, ਬਿਲਡਿੰਗ ਨੂੰ 301, ਗੁੜਗਾਓ, ਹਰਿਆਣਾ ਪਿਨ 122015, ਫੋਨ: 0124-4302020, 96467-96075 ਦੁਆਰਾ ਵੈਬਪੋਰਟਲ bankauctions.com (ਵੈਂਡਰ ਦਾ ਨਾਂ) ਦੁਆਰਾ ਅਲਾਟ ਕੀਤੇ ਜਾਣਗੇ) ਈ-ਮੇਲ ਰਾਹੀਂ ਭੇਜੇ ਜਾਣ। 2. ਚਾਹਵਾਨ ਬੋਲੀਕਾਰ ਈਐਮਡੀ ਜਮਾਂ ਦਾ ਸਬੂਤ ਜਿਵੇਂ ਕਿ ਯੂਟੀਆਰ ਨੰਬਰ ਸਮੇਤ ਈ-ਨਿਲਾਮੀ ਵਿਚ ਭਾਗ ਲੈਣ ਲਈ ਬੇਨਤੀ ਪਤਰ, ਉ ਸਨਾਖਤ ਦਾ ਸਬੂਤ (ਕੇਵਾਈਸੀ) ਜਿਵੇਂ ਕਿ ਆਈਡੀ ਕਾਰਡ∕ਡਰਾੲਵਿੰਗ ਲਾਇਸਸ∕ਪਾਸਪੋਰਟ ਆਦਿ ਅ. ਮੌਜੂਦਾ ਪਤਾ − ਪਤਰ ਵਿਹਾਰ ਦਾ ਸਬੂਤ ੲ. ਬੋਲੀਕਾਰ ਦਾ ਪੈਨ ਕਾਰਡ ਸ. ਯੋਗ ਈ−ਮੇਲ ਆਈਡੀ ਹ. ਬੌਲੀਕਾਰ ਦਾ ਸੰਪਰਕ ਨੂੰ (ਮੋਬਾਇਲ/ਲੈਂਡਲਾਈਨ) ਆਦਿ ਸਟੇਟ ਬੈਂਕ ਆਫ ਇੰਡੀਆ, ਐਨਜੀਐਮ, ਸਕਰੂਲਰ ਰੋਡ, ਨਾਭਾ ਜ਼ਿਲ੍ਹਾ ਪਟਿਆਲਾ (ਪੀਬੀ) ਦੇ ਅਧਿਕਾਰਤ ਅਫਸਰ ਨੂੰ ਮਿਤੀ 17.02.2021 ਸ਼ਾਮ 5 ਵਜੇ ਤੱਕ ਜਮਾਂ ਕਰਵਾਈਆਂ ਜਾਣ। ਇਨ੍ਹਾਂ ਦਸਤਾਵੇਜਾਂ ਦੀ ਸਕੈਨ ਕਾਪੀ ਵੀ ਅਧਿਕਾਰਤ ਅਫਸਰ ਦੀ ਈ-ਮੇਲ ਆਈਡੀ 'ਤੇ ਭੇਜੀਆਂ ਜਾ ਸਕਦੀਆਂ ਹਨ। 3. ਆਨਲਾਈਨ ਈ-ਨਿਲਾਮੀ ਵਿਚ ਭਾਗ ਲੈਣ ਲਈ ਯੋਗ ਬੋਲੀਕਾਰਾਂ ਦੇ ਨਾਂ ਸਟੇਟ ਬੈਂਕ ਆਫ ਇੰਡੀਆ, ਐਨਜੀਐਮ, ਸਕਰੂਲਰ ਰੋਡ, ਨਾਭਾ ਜ਼ਿਲ੍ਹਾ ਪਟਿਆਲਾ (ਬ੍ਰਾਂਚ ਦਾ ਨਾਂ) ਵਲੋਂ ਪੋਰਟਲ bankeauctions.com (ਪੋਰਟਲ ਦਾ ਨਾਂ) ਤੇ ਜਾਂਚੇ ਜਾਣਗੇ ਅਤੇ ਮੈਸਰਜ਼ ਸੀ1 ਇੰਡੀਆ ਪ੍ਰਾਈਵੇਟ ਲਿਮ., ਉਦਯੋਗ ਵਿਹਾਰ, ਫੇਜ 2, ਗਲਫ ਪੈਟਰੋਕੈਮ ਬਿਲੰਡਿੰਗ, ਬਿਲੰਡਿੰਗ ਨੰ 301, ਗੁੜਗਾਓ, ਹਰਿਆਣਾ ਪਿਨ 122015, ਫੋਨ: 0124-4302020, 96467-96075 ਦੁਆਰਾ ਵੈਬਪੋਰਟਲ bankauctions.com (ਵੈਂਡਰ ਦਾ ਨਾਂ) ਤੇ ਪੈਨ ਦੀ ਜਾਂਚ ਤੋਂ ਬਾਅਦ ਯੋਗ ਬੋਲੀਕਾਰਾਂ ਨੂੰ ਯੂਜਰ ਆਈਡੀ ਅਤੇ ਪਾਸਵਰਡ ਦਿਤੇ ਜਾਣਗੇ। 4. ਸਫਲ ਬੋਲੀਕਾਰ ਨੂੰ ਆਖਰੀ ਕੀਮਤ ਜੋ ਕਿ ਈ-ਨਿਲਾਮੀ ਦੌਰਾਨ ਲਗਾਈ ਗਈ ਈ-ਨਿਲਾਮੀ ਦੇ ਖਤਮ ਹੋਣ ਤੋਂ ਉਪਰੰਤ ਜਮਾ ਕਰਵਾਨੀ ਹੋਵੇਗੀ ਜੋ ਕਿ ਸਾਰਨੀ ਮੁਤਾਬਕ ਹਸਤਾਖਰ ਅਤੇ ਸਟੈਂਪ ਕੀਤੇ ਈ-ਨਿਲਾਮੀ ਸ਼ੁਰੂ ਹੋਣ ਸਮੇਂ ਮੰਜੂਰ ਕੀਤੀਆਂ ਸ਼ਰਤਾ ਦੇ ਨਾਲ ਬਿਨਾ ਕਿਸ ਹੋਰ ਸ਼ਰਤ ਦੇ ਮੰਜੂਰੀ ਦਾ ਟੋਕਨ ਹੋਵੇਗੀ। 5. ਈ-ਨਿਲਾਮੀ ਦੌਰਾਨ ਜੇਕਰ ਦਸੇ ਸਮੇਂ ਅੰਦਰ ਕੋਈ ਬੋਲੀ ਨਹੀਂ ਆਉਦੀ ਤਾਂ ਸਟੇਟ ਬੈਂਕ ਆਫ ਇੰਡੀਆ ਆਪਣੀ ਮਰਜੀਂ ਨਾਲ ਰਾਖਵੀ ਕੀਮਤ ਨੂੰ ਸੋਧਣ/ਈ-ਨਿਲਾਮੀ ਵਿਧੀ ਨੂੰ ਖਾਰਜ ਕਰਨ/ਟੈਂਡਰਿੰਗ ਦੇ ਕਨਵੈਨਸ਼ਨਲ ਮੋਡ ਨੂੰ ਅਪਣਾਉਣ ਸੰਬੰਧੀ ਫੈਸਲਾ ਲੈ ਸਕਦਾ ਹੈ। 6. ਬੈਂਕ∕ਸਰਵਿਸ ਪ੍ਰੋਵਾਇਡਰ ਈ−ਨਿਲਾਮੀ ਲਈ ਸਾਈਟ ਦੀ ਵਰਤੋਂ ਵਿਚ ਕਿਸੇ ਵੀ ਕਾਰਨ ਨਾਲ ਹੋਣ ਵਾਲੀ ਰੁਕਾਵਟ ਜਾਂ ਦੇਰੀ ਲਈ ਜਿਮੇਵਾਰ ਨਹੀਂ ਹੋਣਗੇ −7. ਬੋਲੀਕਾਰਾਂ ਨੂੰ ਸਰਵਿਸ ਪ੍ਰੋਵਾਇਡਰ ਦੁਆਰਾ ਇਖਤਿਆਰ ਕੀਤੀਆਂ ਈ–ਨਿਲਾਮੀ ਦੀਆਂ ਨਿਯਮ ਅਤੇ ਸ਼ਰਤਾਂ ਦੀ ਮੌਜੂਰੀ ਈ–ਨਿਲਾਮੀ ਵਿਚ ਭਾਗ ਲੈਣ ਤੋਂ ਪਹਿਲਾਂ ਜਮਾਂ ਕਰਵਾਨੀ ਹੋਵੇਗੀ। 8. ਇਕ ਵਾਰੀ ਬੋਲੀਕਾਰ ਦੁਆਰਾ ਜਮਾ ਕੀਤੀ ਬੋਲੀ ਖਾਰਜ/ਵਾਪਸ ਨਹੀ ਹੋ ਸਕੇਗੀ ਆਖਰੀ ਬੋਲੀ ਹੋਣ ਤੇ ਬੋਲੀਕਾਰ ਨੂੰ ਜਾਣਿਦਾਦ ਖਰੀਦਨੀ ਹੋਵੇਗੀ। ਬੋਲੀਕਾਰ ਦੁਆਰਾ ਈ-ਨਿਲਾਮੀ ਦੀਆਂ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਵਿਚ ਦੋਸੀ ਹੋਣ 'ਤੇ ਉਸ ਦੁਆਰ ਜਮਾਂ ਕੀਤੀ ਰਕਮ ਜਬਤ ਕਰ ਲਈ ਜਾਵੇਗੀ 9. ਅਧਿਕਾਰਤ ਅਫਸਰ ਦੁਆਰਾ ਸਫਲ ਬੋਲੀਕਾਰ ਦੀ ਘੋਸ਼ਣਾ ਦਾ ਫੈਸਲਾ ਆਖਰੀ ਹੋਵੇਗਾ ਅਤੇ ਇਹ ਸਾਰੇ ਬੋਲੀਕਾਰਾਂ ਨੂੰ ਮੰਜੂਰ ਹੋਵੇਗਾ। 10. ਅਧਿਕਾਰਤ ਅਫਸਰ ਨੂੰ ਇਹ ਹੱਕ ਹੋਵੇਗਾ ਕਿ ਉਹ ਸਫਲ ਬੋਲੀਕਾਰ ਦੀ ਘੋਸ਼ਣਾ ਤੋਂ ਪਹਿਲਾਂ ਬਿਨਾਂ ਕੋਈ ਕਾਰਨ ਦਸੇ ਈ-ਨਿਲਾਮੀ ਨੂੰ ਖਾਰਜ ਕਰ ਸਕਦਾ ਹੈ। 11. ਬਿਨਾਂ . ਈਐਮਡੀ ਤੋਂ ਜਮਾ ਕਰਵਾਈ ਬੋਲੀ ਖਾਰਜ ਕਰ ਦਿਤੀ ਜਾਵੇਗੀ। ਜਾਇਦਾਦ ਰਾਖਵੀ ਕੀਮਤ ਤੋਂ ਘਟ ਵਿਚ ਨਹੀ ਵੇਚੀ ਜਾਵੇਗੀ। 12. ਸ਼ਰਤਾਂ ਨਾਲ ਕੀਤੀ ਬੋਲੀ ਅਯੋਗ ਮੰਨੀ ਜਾਵੇਗੀ ਕਿਰਪਾ ਨੌਟ ਕਰੋ ਕਿ ਬੋਲੀ ਜਮਾਂ ਹੋਣ ਤੋਂ ਬਾਅਦ ਬੋਲੀ ਵਿਚ ਬਦਲਾਵ ਸਬੰਧੀ ਪੱਤਰ ਵਿਹਾਰ ਨੂੰ ਮੰਜੂਰ ਨਹੀਂ ਕਿਤਾ ਜਾਵੇਗਾ। 13. ਅਸਫਲ ਬੋਲੀਕਾਰਾਂ ਦੀ ਈਐਮਡੀ ਬੈਂਕ ਵਿਚ ਦਿਤੇ ਗਏ ਉਨ੍ਹਾਂ ਦੇ ਖਾਤਾ ਨੂੰ ਵਿਖੇ ਰੀਫੈਡ ਕਰ ਦਿੱਤੀ ਜਾਵੇਗੀ। ਬੋਲੀਕਾਰਾਂ ਨੂੰ ਕਿਸੇ ਬਿਆਜ਼, ਖਰਚੇ, ਲਾਗਤਾਂ ਅਤੇ ਹੌਰ ਕਿਸੇ ਚਾਰਜ (ਜੇਕਰ ਕੋਈ ਹੈ) ਲਈ ਦਾਅਵੇ ਦਾ ਹੱਕ ਨਹੀ ਹੋਵੇਗਾ। 14. ਅਧਿਕਾਰਤ ਅਫਸਰ ਲਈ ਸਰਵੋਚ ਰੋਲੀ ਨੂੰ ਮੰਜੂਰ ਕਰਨਾਂ ਜ਼ਰੂਰੀ ਨਹੀ ਹੋਵੇਗਾ ਅਤੇ ਅਧਿਕਾਰਤ ਅਫਸਰ ਨੂੰ ਬਿਨਾ ਕੋਈ ਕਾਰਨ ਦਸੇ ਕਿਸੇ ਜਾਂ ਸਾਰੇ ਆਫਰ ਨੂੰ ਮੰਜੂਰ ਜਾਂ ਖਾਰਜ ਕਰਨ ਜਾਂ ਈ-ਨਿਲਾਮੀ ਨੂੰ ਖਾਰਜ/ਮੁਲਤਵੀ ਕਰਨ ਦਾ ਹੱਕ ਹੋਵੇਗਾ। ਵਿਕਰੀ ਸੁਰਖਿਅਤ ਲੈਣਦਾਰ ਦੀ ਮੰਜੂਰੀ ਦਾ ਵਿਸ਼ਾ ਹੋਵੇਗੀ। 15. ਦੋਸ਼ੀ ਬੋਲੀਕਾਰ ਦੁਆਰਾ ਜਮ੍ਹਾਂ ਕਰਵਾਈ ਗਈ ਰਕਮ ਜਬਤ ਹੋਣ ਦੀ ਸੂਰਤ ਵਿੱਚ ਨਾ ਤਾਂ ਉਸ ਦਾ ਜਾਇਦਾਦ 'ਤੇ ਕੋਈ ਦਾਅਵਾ ਹੋਵੇਗਾ ਅਤੇ ਨਾ ਹੀ ਉਸ ਦਾ ਰਕਮ ਦੇ ਕਿਸੇ ਭਾਗ 'ਤੇ ਜਿਸ 'ਤੇ ਜਾਇਦਾਦ ਵੇਚੀ ਜਾਣੀ ਹੈ। 16. ਸਫਲ ਬੋਲੀਕਾਰ ਨੂੰ ਜਾਇਦਾਦ ਆਪਣੇ ਨਾਂ 'ਤੇ ਤਬਦੀਲ ਕਰਵਾਉਣ ਲਈ ਸਾਰੇ ਜ਼ਰੂਰੀ ਖਰਚੇ ਜਿਵੇਂ ਕਿ ਲਾਗੂ ਸਟੈਂਪ ਡਿਉਟੀ/ ਅਡੀਸ਼ਨਲ ਸਟੈਂਪ ਡਿਊਟੀ/ ਤਬਦੀਲੀ ਖਰਚੇ/ ਰਜਿਸਟਰੇਸ਼ਨ ਦੇ ਖਰਚੇ, ਫੀਸ ਆਦਿ ਕਰਨੇ ਹੋਣਗੇ। 17. ਸਟੇਚੂਰੀ/ਨਾਨ ਸਟੇਚੂਰੀ ਬਕਾਏ, ਟੈਕਸ, ਰੇਟ, ਅਨੁਮਾਨ, ਚਾਰਜ, ਫੀਸ ਆਦਿ ਜਿਸ ਕਿਸੇ ਵੱਲ ਵੀ ਬਕਾਇਆ ਹੈ ਦੀ ਅਦਾਈਗੀ ਸਫਲ ਬੋਲੀਕਾਰ ਦੀ ਜ਼ਿੰਮੇਵਾਰੀ ਹੋਵੇਗੀ। ਜੇਕਰ ਬੋਲੀ ਦੀ ਯੋਗਤਾ, ਬੋਲੀ ਦੀ ਰਕਮ, ਈਐਮਡੀ, ਬੋਲੀਕਾਰ ਦੀ ਯੋਗਤਾ, ਬੋਲੀਕਾਰ ਦੀ ਪ੍ਰਤੀਨੀਧੀ ਦੀ ਯੋਗਤਾ ਸਬੰਧੀ ਜੇਕਰ ਕੋਈ ਵਿਵਾਦ ਉਠਦਾ ਹੈ ਤਾਂ ਇਸ ਸਬੰਧੀ ਅਧਿਕਾਰਤ ਅਫਸਰ ਦਾ ਫੈਸਲਾ ਆਖਰੀ ਹੋਵੇਗਾ ਅਤੇ ਬੈਂਕ ਨੂੰ ਇਹ ਹੱਕ ਹੋਵੇਗਾ ਕਿ ਉਹ ਨਿਲਾਮੀ ਨੂੰ ਬੈਦ ਕਰਕੇ ਮੂੜ ਤੋਂ ਜਾਇਦਾਦ ਕਿਸੇ ਵੀ ਦਿਨ ਜਾਂ ਸਮੇਂ 'ਤੇ ਵਿਕਰੀ ਲਈ ਲਗਾ ਸਕਦਾ ਹੈ। ਕਿਸੇ ਵੀ ਮਤਭੇਦ ਲਈ ਬੋਲੀਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੇਵਲ ਸਬੰਧਤ ਬਰਾਂਚ ਦੇ ਸਬੰਧਤ ਅਧਿਕਾਰਤ ਅਫਸਰ ਨੂੰ ਸੰਪਰਕ ਕਰਨ। 18. ਵਿਕਰੀ ਦਾ ਸਰਟੀਫੀਕੇਟ ਵਿਕਰੀ ਦੀ ਸਾਰੀ ਰਕਮ ਦੀ ਪ੍ਰਾਪਤੀ ਤੋਂ ਬਾਅਦ ਅਤੇ ਸਿਕਿਊਰਡ ਕਰੇਡਿਟਰ ਦੀ ਮਨਜੂਰੀ ਉਪਰੇਤ ਜਾਰੀ ਕੀਤਾ ਜਾਵੇਗਾ। ਵਿਕਰੀ ਸ਼ਰਟੀਫਿਕੇਟ ਸਫਲ ਬੋਲੀਕਾਰ ਦੇ ਨਾਂ ਜਾਰੀ ਕੀਤਾ ਜਾਵੇਗਾ। ਉਹ ਵਿਅਕਤੀ ਜਿਸ ਨੇ ਬੋਲੀ ਜਮ੍ਹਾਂ ਕਰਵਾਈ ਹੈ ਜਾਂ ਈ ਨਿਲਾਮੀ ਵਿਚ ਭਾਗ ਲਿਆ ਹੈ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦਾ ਨਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ।

ਸਥਾਨ: ਨਾਭਾ

ਇਹ ਪ੍ਰਕਾਸ਼ਨ ਸਕਿਊਰਿਟੀ ਇਨਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8(6) ਅਤੇ 6(2) ਤਹਿਤ

NOTICE

Date: 29.01.2021 (Sandeep Jindal)

CMYB

30.01.2021

ਅਧਿਕਾਰਤ ਅਫ਼ਸਰ